## **Customer Details and Policy Feature Change Request Form** Pnb MetLife ਗਾਹਕ ਵੇਰਵੇ ਅਤੇ ਪਾਲਿਸੀ ਵਿਸ਼ੇਸ਼ਤਾ ਬਦਲਾਅ ਬੇਨਤੀ ਫਾਰਮ \*Policy Number: **Policy Details:** \*Date: ਪਾਲਸੀਧਾਰਕ ਦੀ ਤਸਵੀਰ \*ਪਾਕਲਸੀ ਨੰਬਰ: \*ਮਿਤੀ: \*\*Application Number (Mera Mediclaim Plan): \_ \*\*ਐਪਲੀਕੇਸ਼ਨ ਨੰਬਰ (ਮੇਰਾ ਮੈਡੀਕਲੇਮ ਪਲਾਨ): \*Name of the Policyholder: \*ਪਾਲਸੀਧਾਰਕ ਦਾ ਨਾਂ: ☐ Male ☐ Female \*Gender: □ Transgender □ ਨਰ □ਮਾਦਾ □ ਟਰਾਂਸਜੇਂਡਰ \*ਲਿੰਗ: \*Mobile Number: Email ID: #PAN No / Form 60: \* ਮੋਬਾਈਲ ਨੰਬਰ: ਈਮੇਲ ਆਈਡੀ: # ਪੈਨ ਨੰ. / ਫਾਰਮ 60: \*#Aadhaar No: x x x x x x x x x \*#ਆਾਰ ਨੰਬਰ: \*All fields are mandatory \* ਸਭ ਖੇਤਰ ਜ਼ਰੂਰੀ ਹਨ #PAN / Aadhaar no. provided above shall be updated in policy records. Please submit a self-attested PAN Card copy for Updation of PAN No. # ਉੱਪਰ ਮੁਹੱਈਆ ਕੀਤਾ ਪੈਨ / ਆਧਾਰ ਨੰਬਰ ਉੱਪਰ ਪ੍ਰਦਾਨ ਕੀਤਾ ਗਿਆ ਪਾਲਸੀ ਰਿਕਾਰਡਾਂ ਵਿੱਚ ਅੱਪਡੇਟ ਕੀਤਾ ਜਾਵੇਗਾ। ਕਿਰਪਾ ਕਰਕੇ ਪੈਨ ਨੰਬਰ ਨੂੰ ਅੱਪਡਕਰਨ ਲਈ ਇੱਕ ਸਵੈ-ਤਸਦੀਕ ਕੀਤੀ ਪੈਨ ਕਾਰਡ ਕਾਪੀ ਸਪੁਰਦ ਕਰੋ। \*#Only last 4 digits of Aadhaar No. to be mentioned. \*\*Application number to be updated for Mera Mediclaim Plan \*#ਆਧਾਰ ਨੰਬਰ ਦੇ ਕੇਵਲ ਆਖਰੀ 4 ਅੰਕ ਦੱਸਿਆ ਜਾਣਾ ਚਾਹੀਦਾ ਹੈ \*\*ਮੇਰਾ ਮੈਡੀਕਲੇਮ ਪਲਾਨ ਲਈ ਅੱਪਡੇਟ ਕੀਤੇ ਜਾਣ ਵਾਲੇ ਐਪਲੀਕੇਸ਼ਨ ਨੰਬਰ Bank Account Details: Please share your Bank details for all payouts arising out of this policy to be made through NEFT ਬੈਂਕ ਖਾਤਾ ਵੇਰਵੇ: ਐਨਈਐਫਟੀ ਦੇ ਰਾਹੀਂ ਕੀਤੇ ਜਾਣ ਵਾਲੇ ਇਸ ਪਾਲਿਸੀ ਨਾਲ ਪੈਦਾ ਹੋਣ ਵਾਲੇ ਸਭ ਭੁਗਤਾਨਾਂ ਲਈ ਕਿਰਪਾ ਕਰਕੇ ਆਪਣੇ ਬੈਂਕ ਵੇਰਵੇ ਸਾਂਝੇ ਕਰੋ ਬੈਂਕ ਰਿਕਾਰਡਾਂ ਅਨੁਸਾਰ ਪਾਲਿਸੀਧਾਰਕ ਦਾ ਨਾਮ: Bank Name: **Branch Name:** ਸ਼ਾਖਾ ਦਾ ਨਾਮ: ਬੈਂਕ ਦਾ ਨਾਮ: **Bank Account No:** ਬੈਂਕ ਖਾਤਾ ਨੰ: NRO □ Current NRE 🗖 Bank Account Type: Savings ਬੈਂਕ ਖਾਤਾ ਕਿਸਮ: ਬੱਚਤ 🗖 ਚਾਲੂ 🗖 ਐਨਆਰਓ 🏻 ਐਨਆਰਈ 🗖 IFSC Code: MICR Code: ਆਈਐਫਐਸਸੀ ਕੋਡ ਐਮਆਈਸੀਆਰ ਕੋਡ: Note: Please submit a cancelled cheque/ Bank pass book copy / Bank Statement bearing pre-printed account number, policyholder name and IFSC code. Kindly carry original documents for verification at ਨੈਣ. ਕਿਰਪਾ ਕਰਕੇ ਪਹਿਲਾਂ ਤੋਂ ਛਾਪਿਆ ਹੋਇਆ ਖਾਤਾ ਨੰਬਰ, ਪਾਲਿਸੀ ਧਾਰਕ ਦਾ ਨਾਮ ਅਤੇ ਆਈ.ਐਫ.ਐੱਸ.ਸੀ ਕੋਡ ਵਾਲਾ ਰੱਦ ਕੀਤਾ ਚੈੱਕ / ਬੈਂਕ ਪਾਸ ਬੱਕ ਕਾੱਪੀ / ਬੈਂਕ ਸਟੇਟਮੈਂਟ ਜਮਾਂ ਕਰੋ. ਸ਼ਾਖਾ ਵਿਚ ਤਸਦੀਕ ਕਰਨ ਲਈ ਕਿਰਪਾ ਕਰਕੇ In case the request is being submitted through Third-Party, please submit a duly signed authorization letter from Policyholder and ID proof of the person submitting the request, cancelled cheque of the policyholder along with a Copy of Bank Statement reflecting premium paid to PNB MetLife <u>OR</u> Copy of Bank Statement having account number same as provided at the time of Proposal Login OR Original ID proof same as provided at the time of Proposal Login of the policyholder OR ID proof like Passport/ Aadhaar Card\*/ Driving License in original of the policyholder .Copy of same ID proof which is self-attested by the policyholder needs to be carried and submitted. \* If Aadhaar card is submitted first 8 digits of Aadhaar No. to be masked <u>ਤੀਜੀ-ਧਿਰ ਰਾਗੀਂ ਬੰਨਤੀ ਸ਼ਪਰਦ ਕੀਤੇ ਜਾਣ ਦੇ ਮਾਮਲੇ, ਕਿਰ,</u> ਕਿਰਘਾ ਕਰਕੇ ਮੀਔਨਬੀ ਮੌਟਲਾਈਫ਼ ਨੂੰ ਭੁਗਤਾਨ ਕੀਤੇ ਪ੍ਰਮੀਅਮ /ਵੇਖਾਉਂਦੀ ਬੱਕ ਸਟੋਟਮੱਟ ਦੀ ਕਾਪੀ <u>ਜਾਂ</u> ਪ੍ਰਪੋਜ਼ਲ ਲੌਂਗਇਨ ਦੇ ਸਮੇਂ 'ਤੇ ਮੁਹੱਈਆ ਕੀਤੇ ਖਾਤੇ ਨੰਬਰ ਦੀ ਬੱਕ ਸਟੋਟਮੱਟ ਦੀ ਕਾਮੀ <u>ਜਾਂ</u> ਪਾਲਿਸੀ ਮਾਲਕ ਦੇ ਪ੍ਰਪੋਜ਼ਲ ਲੌਗਏਨ ਸਮੇਂ ਮੁਹੱਈਆ ਕੀਤੇ ਮੁਲ ਪਛਾਣ ਸਬੂਤ ਦੀ ਕਾਮੀ 🕂 ਪਾਲਿਸੀ ਮਾਲਕ ਦਾ ਅਸਲੀ ਪਛਾਣ ਸਬੂਤ ਜਿਵੇਂ ਪਾਸਪੋਰਟ/ਆਧਾਰ ਕਾਰਡ\*/ ਡ੍ਰਾਈਵੇਂਗ ਲਾਇਸੰਸ ਦੇ ਨਾਲ ਪਾਲਿਸੀ ਧਾਰਕ ਦਾ ਰੱਦ ਕੀਤਾ ਲੱਕ ਸਰਦ ਕਰੇ/ ਏਹੀ ਪਛਾਣ ਸਬੂਤ ਦੀ ਕਾਪੀ ਜੋ /ਕੈ ਪਾਲਿਸੀ ਆਲਕ ਵੱਲੋਂ ਸਵੈ-ਤਸਦੀਕ ਕੀਤੀ ਗਈ ਹੈ ਨੂੰ ਨਾਲ ਲੈ ਕੈ ਆਉਣ ਅਤੇ ਸਪਰਦ ਕੀਤੇ ਜਾਣ ਦੀ ਲੋੜ ਹੋਵੇਗੀ। \*ਜੇਕਰ ਆਧਾਰ ਕਾਰਡ ਨੂੰ ਆਧਾਰ ਨੰਬਰ ਦੇ ਪਹਿਲੇ 8 ਅੰਕ ਜਮਾਂ ਕਰਵਾਏ ਜਾਂਦੇ ਹਨ। ਨਕਾਬਪੋਸ਼ ਹੋਣ ਲਈ **Section A: Change in Personal Details** ਭਾਗ A: ਨਿੱਜੀ ਵੇਰਵਿਆਂ ਵਿੱਚ ਬਦਲਾਅ ਕਰਨਾ ☐ Address/Contact details Updation: Please tick as applicable: (√): Mailing Address Permanent Address Both 🗖 □ ਪਤਾ/ਸੰਪਰਕ ਵੇਰਵੇ ਅਪਡੇਟ ਕਰਨਾ ਕਿਰਪਾ : ਕਰਕੇ ਜਿਵੇਂ ਵੀ ਲਾਗੂ ਹੋਵੇ ਟਿੱਕ ਕਰੋ: (√): ਮੇਲ ਭੇਜਣ ਦਾ ਪਤਾ 🗖 ਸਥਾਈ ਪਤਾ 🏻 सेंहें 🗆 Office No.: Mobile No.: Alternate No.: ਆਕਫਸ ਦਾ ਨੰ.: ਮੋਬਾਈਲ ਨੰ: ਕਿਕਲਕਪਕ ਨੰ.: Residence No: Fmail ID: Alternate Email ID: ਰਿਕਲਕਪਕ ਈਮੇਲ ਆਈਡੀ: ਈਮੇਲ ਆਈਡੀ: ਕਨਿਾਸ ਨੰ: Do you wish to GO GREEN and register Email id on which you will receive all policy related communications. All communication in physical form shall be stopped. Yes 🗖 No 🗖 ਕੀ ਤੁਸੀਂ ਗੋ-ਗ੍ਰੀਨ ਹੋਣਾ ਚਾਹੁੰਦੇ ਹੋ ਤਾਂ ਈਮੇਲ ਆਈਡੀ ਪੰਜੀਕਿਰਤ ਕਰੋ ਜਿਸ 'ਤੇ ਤੁਹਾਨੂੰ ਪਾਲਿਸੀ ਸਬੰਧਿਤ ਸਭ ਸੰਚਾਰ ਪ੍ਰਾਪਤ ਹੋਣਗੇ। ਯਥਾਰਥਕ ਰੂਪ ਵਿੱਚ ਸਭ ਸੰਚਾਰ ਰੋਕ ਦਿੱਤੇ ਜਾਣਗੇ। ਹਾਂ 🛮 ਨਹੀਂ 🗖 Your PIP User ID / Password for self-service would be generated basis the information provided above ਸਵੈ ਪਾਸਵਰਡ ਉੱਪਰ ਮਹੱਈਆ ਕੀਤੀ ਜਾਏਕਾਰੀ ਦੇ ਆਧਾਰ/ਸੇਵਾ ਲਈ ਤਹਾਡੀ ਪੀਆਈਪੀ ਵਰਤੋਂਕਾਰ ਆਈਡੀ-'ਤੇ ਸਿਰਜੀ ਜਾਵੇਗੀ FATCA / CRS Questionnaire to be submitted separately if new address is other than India. Valid self-attested passport copy with entry and exit details to be submitted along with the request ਜੇਕਰ ਤੁਹਾਡਾ ਨਵਾਂ ਪਤਾ ਭਾਰਤ ਤੋਂ ਇਲਾਵਾ ਕੋਈ ਹੋਰ ਹੈ ਤਾਂ ਐਫ਼ਏਟੀਸੀਏ / ਸੀਆਰਐਸ ਪ੍ਰਸ਼ਨਾਵਲੀ ਅਲੱਗ ਤੌਰ 'ਤੇ ਜਮ੍ਹਾ ਕੀਤੀ ਜਾਣੀ ਚਾਹੀਦੀ ਹੈ। ਬੇਨਤੀ ਦੇ ਨਾਲ ਐਂਟਰੀ ਅਤੇ ਨਿਕਾਸੀ ਦੇ ਵੇਰਵਿਆਂ ਨਾਲ ਵੈਧ ਸਵੈ-ਤਸਦੀਕਸ਼ੁਦਾ ਪਾਸਪੋਰਟ ਕਾਪੀ ਜਮਾ ਕੀਤੀ ਜਾਣੀ ਚਾਹੀਦੀ ਹੈ PNB MetLife India Insurance Company Limited Registered office: Unit No 701,702 & 703, 7th Floor, West Wing, Raheja Towers, 26/27 M G Road, Bangalore - 560001, Karnataka. IRDA of India Registration number 117, CI No. U66010KA2001PLC028883, Call us at Toll - free at 1-800-425-6969, Website: <a href="mailto:www.pnbmetlife.com">www.pnbmetlife.com</a>, Email: <a href="mailto:indiaservice@pnbmetlife.co.in">indiaservice@pnbmetlife.co.in</a> or write to us at 1st Floor

Techniplex-1, Techniplex Complex, Off Veer Savarkar Flyover, Goregaon (West), Mumbai - 400062, Phone: +91-22-41790000, Fax: +91-22-41790203

ਪੀਐਨਬੀ ਮੈਟਲਾਈਫ ਇੰਡੀਆ ਇੰਸ਼ੂਰੈਂਸ ਕੰਪਨੀ ਲਿਮਟਿਡ, ਦਫ਼ਤਰ: ਯੂਨਿਟ ਨੰਥਰ 701, 702 ਅਤੇ 703, ਸੱਤਵੀਂ ਮੰਜਲ, ਪੱਛਮੀ ਵਿੰਗ ਰਹੇਜਾ ਟਾਵਰ, 26/27 ਐਮ ਜੀ ਰੇਡ, ਬੰਗਲੌਰ - 560001. ਕਰਨਾਟਕ. ਭਾਰਤ ਦਾ ਆਈਆਰਡੀਏ ਰਜਿਸਟ੍ਰੇਸ਼ਨ 117. ਸੀਆਈ ਨੰਬਰ U66010KA2001PLC028883, ਸਾਨੂੰ ਟੌਲ ਵ੍ਰੀ ਕਾਲ ਕਰੇ 1-800-425-6969, ਵੈਬਸਾਈਟ: <u>www.pnbmetlife.com,</u> ਈਮੋਲ: <u>indiaservice@pnbmetlife.co.in</u> ਜਾਂ ਸਾਨੂੰ ਲਿਖ ਟੈਕਨੀਪਲੈਕਸ-1, ਟੈਕਨੀਪਲੈਕਸ ਕੰਪਲੈਕਸ, ਆਫ਼ ਵੀਰ ਸਾਵਰਕਰ ਫਲਾਈਓਵਰ ਦੇ ਨੀਚੇ ਗੋਰੇਗਾਂਵ (ਪੱਛਮ), ਮੁੰਬਈ-400062, ਫੋਨ: 91-22-41790000, ਫੈਕਸ: 91-22-41790203

Version 2.6/Jul'23 Page 1 of 4 ਵਰਜਨ 2.6/ਜਲਾਇ'23

	ograpii.								
*If Aadhaar card is subr	- ਆਧਾਰ ਕਾਰਡ*, ਪਾਸਪੋਰਟ,	ਡਰਾਈਵਿੰਗ ਲਾਇਸੈਂਸ, ਵੋਟਰ ਪ	ਪਛਾਣ ਕਾਰਡ, ਨਰੇਗਾ ਜਾਬ ਕ	ਹਾਰਡ ਅਤੇ ਨੈਸ਼ਨਲ ਪੋਬ	ਲੇਸ਼ਨ ਰਜਿਸਟਰ ਦੁਆਰਾ	ਜਾਰੀ ਕੀਤਾ ਗਿਆ ਪੱਤ	ਤਰ ਜਿਸ ਵਿੱਚ ਫੋਟੋ ਟ	ਨਾਲ 'ਨਾਮ ਅ	ਤੇ ਪਤਾ' ਦੇ ਵੇਰਵੇ ਹੋਣ।
*ਹੋਰਰ ਅਧਾਰਤ ਜਾਂਦਾ ਦੀ ਪੰਜਾ	mitted first 8 digits of Aa			=					
אות אומים מומציף אות	ਸਾਰ ਨੰਬਰ ਦੇ ਪਹਿਲੇ 8 ਅੰਕ ਜਮ	ਮਾਂ ਕਰਵਾਏ ਜਾਂਦੇ ਹਨ। ਨਕਾਬਪੋ	ਮੇਸ਼ ਹੋਣ ਲਈ						
Name change request	: Please tick as applica	ble: (v): Policy Holder /	Person Insured 🗖 A	ppointee / Benefi	ciary / Father 🗖				
	 ਹਕੇ ਜਿਵੇਂ ਵੀ ਲਾਗੂ ਹੋਵੇ ਟਿੱਕ ਕ								
Name to be changed fr	_								
ਇਸ ਵਿੱਚ ਬਦਲਿਆ ਜਾਣਾ ਚਾ	ਾਹੀਦਾ ਹੈ ਇਸ ਤੋਂ:								
Name to be changed to	o:								
ਨਾਮ ਬਦਲਿਆ ਜਾਏ:									
notification or Newspap	urname post marriage, per Advertisement along	with the request. In cas	se of minor name corre	ection please subn	nit Self-Attested star	ndard id proof ac	ceptable to PML	l.	
	ਾ ਦੇ ਵਿਆਹ ਵਿੱਚ ਤਬਦੀਲੀ ਲ ਅਖਬਾਰਾਂ ਦੀ ਮਸ਼ਹੂਰੀ ਜਮ੍ਹਾਂ ਕਰੋ.			-	_			51 081, 190	14' वचव वतडा <del>ए</del> त'त
	ofs are – Aadhaar Card*			_			-	containing	details of 'name ar
address' with photogra								•	
ਮੰਨਣਯੋਗ ਪਛਾਣ ਦੇ ਪ੍ਰਮਾਣ ਹ	ਨ- ਆਧਾਰ ਕਾਰਡ*, ਪਾਸਪੋਰਟ,	ਡ੍ਰਾਇਵਿੰਗ ਲਾਇਸੈਂਸ, ਵੋਟਰਾਂ ਦ	ੀ ਪਛਾਣ ਕਾਰਡ, ਨਰੇਗਾ ਜੌਬ	ਕਾਰਡ, ਰਾਸ਼ਟਰੀ ਜਨਸੀਂ	ਖਿਆ ਰਜਿਸਟਰ ਦੁਆਰਾ ਜ	ਾਰੀ ਪੱਤਰ ਜਿਸ ਵਿੱਚ	ਫੋਟੋ ਅਤੇ ਪੈਨ ਕਾਰਡ	ਦੇ ਨਾਲ 'ਨਾਮ	ਮ ਅਤੇ ਪਤਾ' ਦਾ ਵੇਰਵਾ ਹੈ
	mitted first 8 digits of Aa								
*ਜੇਕਰ ਆਧਾਰ ਕਾਰਡ ਨੂੰ ਆਧ	ਸਾਰ ਨੰਬਰ ਦੇ ਪਹਿਲੇ 8 ਅੰਕ ਜਮ	ਜਾਂ ਕਰਵਾਏ ਜਾਂਦੇ ਹਨ। ਨਕਾਬਪੋ	ਸ਼ਿ ਹੋਣ ਲਈ						
☐ Change in Date of B applicable :(v):		Policy Holder 🗖 ਪਾਲਿਸੀ ਧਾਰਕ 🗖	Policy Insured □ ਪਾਲਿਸੀ ਬੀਮਿਤ □	Appointee 🗖 ਨਿਯੁਕਤ 🗖	Beneficiary □ ਲਾਭਪਾਤਰੀ □	New DOB: ਨਵੀਂ ਜਨਮ ਤੀ:	D D N	1 M	Y Y Y Y
□ ਜਨਮ ਮਿਤੀ ਬਦਲਣਾ: ਕਿਰਾ	ਪਾ ਕਰਕ ਜਿਵ ਵੀ ਲਾਗੂ ਹੋਵੇ								
ਟਿੱਕ ਕਰੋ: (√): • •	· · · · · · · · · · · · · · · · · · ·	C		. (5:46		, ,,			
	f-Attested standard age pi ict. Change in DOB may re				on snall be subject to	unaerwriting guid	elines ana tne a	ge eligibilit	y criteria, if any, of t
<u>ਣ</u> . ਕਿਰਪਾ ਕਰਕੇ ਨਵੇਂ ਡੀਓਬੀ	ੀ ਲਈ ਪੀਐਮਐਲਆਈ ਨੂੰ ਸਵ	ੀਕਾਰਯੋਗ ਇੱਕ ਸਵੈ-ਪ੍ਰਮਾਣਿਤ	ਾ ਮਿਆਰੀ ਉਮਰ ਦਾ ਸਬੂਤ ਪੇ.	ਸ਼ ਕਰੋ. ਜਨਮ ਦਰ ਠੀਕ	ਕ ਕਰਨ ਦੀ ਕੋਈ ਵੀ ਤਾਰ	ੀਖ ਸਬੰਧਤ ਬੀਮਾ ਉਤ	ਪਾਦ ਦੇ ਅੰਡਰਰਾਈ	ਟਿੰਗ ਦਿਸ਼ਾ ਇ	ਨੈਰਦੇਸ਼ਾਂ ਅਤੇ ਉਮਰ ਯੋਗ
ਾਪਦੰਡਾਂ, ਜੇ ਕੋਈ ਹੈ, ਦੇ ਅਧੀਨ	ਨ ਆਵੇਗੀ. ਡੀਓਬੀ ਵਿਚ ਤਬਦੀ	ੀਲੀ ਦਾ ਨਤੀਜਾ ਪ੍ਰੀਮੀਅਮ ਜਾਂ ਬ	ਰੀਮੇ ਦੀ ਰਕਮ ਵਿਚ ਵਾਧਾ / ਕ	ਸਮੀ ਹੋ ਸਕਦੀ ਹੈ।					
7 Danafisiani Changa I	Request: I,				roposing this chang				
⊒ ਲਾਭਪਾਤਰੀ ਬਦਲਣ ਦੀ ਬੇਨਤੀ ⊒ ਲਾਭਪਾਤਰੀ ਬਦਲਣ ਦੀ ਬੇਨਤੀ					ਾਰposing this chang ਾਤਰੀਆਂ ਦੇ ਇਸ ਤਬਦੀਲ			-	
	То	Relationship	Date of Birth (I	DDMMYY)	% share	Gender	Marital 9	Status	Nationality
From		-		-					
From ਇਸ ਤੋਂ	ਵਿੱਚ	ਕਰਸ਼ਤਾ	ਜਨਮ ਕਮਤੀ (DD	MMYY)	% ਸ਼ੇਅਰ	ਲਿੰਗ	ਵਿਵਾਹਿਕ	ਸਥਿਤੀ	ਨਾਗਕਰਕਤਾ
		ਕਰਸ਼ਤਾ	HON GHO! (DE	PMMYY)	% ਸ਼ੇਅਰ	ਲਿਗ	ਵਿਵਾਹਕ	ਸਥਿਤੀ	ਨਾਗਕਰਕਤਾ
		ਕਰਸ਼ਤਾ	ਜਨਮ ਕਸਤਾ (DL	PMMYY)	% ਸ਼ੇਅਰ	ास्रव	ਵਿਵਾਹਕ	ਸਥਤਾ	ਨਾਗਕਰਕਤਾ
		ਕਰਸ਼ਤਾ	संक्रम वर्भडा (DL	DMMYY)	% ਸ਼ੇਅਰ	ास्रव	ਵਿਵਾਹਕ	ਸਥਿਤੀ	ਨਾਗਕਰਕਤਾ
ਇਸ ਤੋਂ <u>Jote:</u> Beneficiary change	<b>हिंच</b> e request can be process	ed only if the PI & PO a	re the same and if insu	ırable interest exis	sts. Multiple benefic	ciary forms should	d be filled for m		
ਇਸ ਤੋਂ <u>lote:</u> Beneficiary change ase of Absolute Assignr	हिंच e request can be process nent Beneficiary/Appoi	ed only if the PI & PO a	re the same and if insu	urable interest exis	sts. Multiple benefic ninee is minor, plea	ciary forms shouk se fill appointee	d be filled for m	ore than t	hree beneficiaries.
ਇਸ ਤੋਂ l <u>ote:</u> Beneficiary changa ase of Absolute Assignn <u>ਨੋਣ</u> : ਲਾਭਪਾਤਰੀ ਬਦਲਣ ਦੀ	<b>ਵਿੱਚ</b> e request can be process nent Beneficiary/Appoi ਬੇਨਤੀ ਨੈਰਫ਼ ਉਦੋਂ ਅੱਗੋਂ ਭੱਜੀ ;	sed only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ	re the same and if insu nnot be processed. If L iਤੇ ਮੀਓ ਸਮਾਨ ਹੋਣ ਅਤੇ ਬੀ	urable interest exis peneficiary or non ਮਾਯੋਗ /ਵੇਆਜ ਮੌਜੂਦ	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾ:	ciary forms shouk se fill appointee	d be filled for m	ore than t	hree beneficiaries.
ਇਸ ਤੋਂ l <u>ote:</u> Beneficiary changa ase of Absolute Assignn <u>ਨੋਣ</u> : ਲਾਭਪਾਤਰੀ ਬਦਲਣ ਦੀ	हिंच e request can be process nent Beneficiary/Appoi	sed only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ	re the same and if insu nnot be processed. If L iਤੇ ਮੀਓ ਸਮਾਨ ਹੋਣ ਅਤੇ ਬੀ	urable interest exis peneficiary or non ਮਾਯੋਗ /ਵੇਆਜ ਮੌਜੂਦ	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾ:	ciary forms shouk se fill appointee	d be filled for m	ore than t	hree beneficiaries.
ਇਸ ਤੋਂ <u>lote:</u> Beneficiary change ase of Absolute Assignn ਹੋਣ: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ	ਵਿੱਚ e request can be process nent Beneficiary/Appoi ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜ 'ਲੀ ਦੀ ਬੇਨਤੀ 'ਤੇ ਕਾਰਵਾਈ ਨ	sed only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ	re the same and if insu nnot be processed. If l ਭੇ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ	ırable interest exis peneficiary or non ਮਾਯੋਗ /ਵੇਆਜ ਮੌਜੂਦ ਗ ਹੈ, ਤਾਂ ਕਿਰਪਾ ਕਰਹ	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਰੋ।	iary forms should se fill appointee ਤਰੀਆਂ ਲਈ ਬਹੁ-ਲਾ	d be filled for m details below. ਭੁਮਾਤਕੀ ਦੇ ਫਾਰਮ	ore than t ਭਰਨੇ ਚਾਗੀਵ	hree beneficiaries. ਦੇ ਹਨ। <b>ਪੂਰਨ ਅਸਾਈਨ</b> ਮ
ਇਸ ਤੋਂ l <u>ote:</u> Beneficiary changa ase of Absolute Assignn <u>ਨੋਣ</u> : ਲਾਭਪਾਤਰੀ ਬਦਲਣ ਦੀ	ਵਿੱਚ e request can be process ment Beneficiary/Appoi ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਵਿੱਲੀ ਦੀ ਬੇਨਤੀ 'ਤੇ ਕਾਰਵਾਈ ਨ	sed only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ	re the same and if insu nnot be processed. If l ਭੰ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਥਾਲ	irable interest exis peneficiary or non ਮਾਯੋਗ /ਵੇਆਜ ਮੌਜੂਦ ਗ ਹੈ, ਤਾਂ ਕਿਰਪਾ ਕਰਹ declare that I am	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾ:	siary forms should se fill appointee ਭਰੀਆਂ ਲਈ ਬਹੁ-ਲਾ uge of appointee	d be filled for m details below. ਭਮਾਤਕੀ ਦੇ ਫਾਰਮ fully understan	ore than t ਭਰਨੇ ਚਾਗੀ। ding the le	hree beneficiaries. ਦੇ ਹਨ। <b>ਪੂਰਨ ਅਸਾਈਨ</b> ਸ egal implications.
ਇਸ ਤੋਂ lote: Beneficiary change ase of Absolute Assignn ਤੋਣ: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ	ਵਿੱਚ e request can be process ment Beneficiary/Appoi ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਵਿੱਲੀ ਦੀ ਬੇਨਤੀ 'ਤੇ ਕਾਰਵਾਈ ਨ	sed only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ	re the same and if insu nnot be processed. If l ਭੰ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਥਾਲ	urable interest existence of the peneficiary or non ਸੰਸੂਦ ਗ ਹੈ, ਤਾਂ ਕਿਰਪਾ ਕਰਪ declare that I am	sts. Multiple benefic ninee is minor, plea ' ਹੈ। ਤਨ ਤੋਂ ਵੱਧ ਲਾਭਮਾ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ' ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੀ	iary forms should se fill appointee ਤਰੀਆਂ ਲਈ ਬਹੁ-ਲਾ uge of appointee ੀ ਤਰ੍ਹਾਂ ਸਮਝ ਕੇ ਨਾਮਜ਼	d be filled for m details below. ਭੁਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ	ore than t ਭਰਨੇ ਚਾਗੀ। ding the le	hree beneficiaries. ਦੇ ਹਨ। <b>ਪੂਰਨ ਅਸਾਈਨ</b> ਸ egal implications.
ਇਸ ਤੋਂ  lote: Beneficiary change ase of Absolute Assignn ਨੇਣ: ਲਾਭਪਾਤਰੀ ਬਦਲਣ ਦੀ ਯਭਪਾਤਰੀ / ਨਿਯੁਕਤੀ ਤਬਦੀ 3 Appointee Change Ro	ਵਿੱਚ e request can be process ment Beneficiary/Appoi ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਵਿੱਲੀ ਦੀ ਬੇਨਤੀ 'ਤੇ ਕਾਰਵਾਈ ਨ	sed only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ	re the same and if insu nnot be processed. If l ਪਤੇ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘ	urable interest existence of the peneficiary or non ਸੰਸੂਦ ਗ ਹੈ, ਤਾਂ ਕਿਰਪਾ ਕਰਪ declare that I am	sts. Multiple benefic ninee is minor, plea ' ਹੈ। ਤਨ ਤੋਂ ਵੱਧ ਲਾਭਮਾ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ' ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੀ	siary forms should se fill appointee ਭਰੀਆਂ ਲਈ ਬਹੁ-ਲਾ uge of appointee	d be filled for m details below. ਭੁਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ	ore than t ਭਰਨੇ ਚਾਗੀ। ding the le	hree beneficiaries. ਦੇ ਹਨ। <b>ਪੂਰਨ ਅਸਾਈਨ</b> egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ
ਇਸ ਤੋਂ  lote: Beneficiary change ase of Absolute Assignn ਨੇਣ: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ ਕਿਸ਼ਰਪਾਤਰੀ ਨਿਯੁਕਤੀ ਤਬਦੀ ਨਾਮਜ਼ਦ ਕਿਅਕਤੀ ਬਦਲਣ	ਵਿੱਚ e request can be process ment Beneficiary/Appoi ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਵਿੱਲੀ ਦੀ ਬੇਨਤੀ 'ਤੇ ਕਾਰਵਾਈ ਨ	sed only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ To	re the same and if insu nnot be processed. If l ਪਤੇ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘ	urable interest existence of the peneficiary or non ਸੰਸੂਦ ਗ ਹੈ, ਤਾਂ ਕਿਰਪਾ ਕਰਪ declare that I am	sts. Multiple benefic ninee is minor, plea ' ਹੈ। ਤਨ ਤੋਂ ਵੱਧ ਲਾਭਮਾ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ' ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੀ Date of	iary forms should se fill appointee ਤਰੀਆਂ ਲਈ ਬਹੁ-ਲਾ ige of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY)	d be filled for m details below. ਭੁਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ	ore than t ਭਰਨੇ ਚਾਗੀ। ding the le	hree beneficiaries. ਦੇ ਹਨ। <b>ਪੂਰਨ ਅਸਾਈਨ</b> egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share
ਇਸ ਤੋਂ lote: Beneficiary change ase of Absolute Assignn ਹੋਣ: ਲਾਭਪਾਤਰੀ ਬਦਲਣ ਦੀ ਰਾਭਪਾਤਰੀ / ਨਿਯੁਕਤੀ ਤਬਦੀ ਹੈ Appointee Change Ro ਹੈ ਨਾਮਜ਼ਦ ਕਿਅਕਤੀ ਬਦਲਣ From ਇਸ ਤੋਂ	ਵਿੱਚ e request can be process ment Beneficiary/Appoi ਬੇਨਤੀ ਨੈਰਫ਼ ਉਦੋਂ ਅੱਗੇ ਭੱਜੀ ਜੋ 'ਲੀ ਦੀ ਬੇਨਤੀ 'ਤੇ ਕਾਰਵਾਈ ਨ equest: I, ਦੀ ਬੇਨਤੀ: ਮੈਂ,	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ To ਵਿੱਚ	re the same and if insu nnot be processed. If l ਪਤੇ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਥਾਲ ਘੱ Relationsh ਕਰਸ਼ਤਾ	urable interest exis peneficiary or non ਮਾਯੋਗ /ਵੇਆਜ ਮੌਜੂਦ ਗ ਹੈ, ਤਾਂ ਕਿਰਪਾ ਕਰਹ declare that I am ਸ਼ਿਣਾ ਕਰਦਾ/ਦੀ ਹਾਂ ਕਿ	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan r ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੀ Date of ਜਨਮ ਕ	siary forms should se fill appointee ਫ਼ਰੀਆਂ ਲਈ ਬਹੁ-ਲਾ ge of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY)	d be filled for m details below. ਭਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ	ore than t ਭਰਨੇ ਚਾਗੀ। ding the k न घटकण स	hree beneficiaries. ਦੇ ਹਨ। ਪੂਰਨ ਅਸਾਈਨਮ egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ  lote: Beneficiary change ase of Absolute Assignn ਨੇਣ: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ ਕਿਸਰਪਾਤਰੀ ਨਾਮਜ਼ਦ ਕਿਅਕਤੀ ਬਦਲਣ From ਇਸ ਤੋਂ	ਵਿੱਚ e request can be process nent Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਦੀ ਬੇਨਤੀ 'ਤੇ ਕਾਰਵਾਈ ਨ	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ To ਵਿੱਚ	re the same and if insunnot be processed. If l ਮੌਤੇ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘੋ Relationsh ਕਰਸ਼ਤਾ	urable interest existence of the period of	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ਾ ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੰ Date of ਜਨਮ ਕ	siary forms should se fill appointee ਤਰੀਆਂ ਲਈ ਬਹੁ-ਲਾ ige of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY) Nationality:	d be filled for m details below. ਭੁਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ	ore than t ਭਰਨੇ ਚਾਗੀ। ding the k ਜ ਬਦਲਾਅ ਦ	hree beneficiaries. ਦੇ ਹਨ। ਪੂਰਨ ਅਸਾਈਨਮ egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ lote: Beneficiary change ase of Absolute Assignn ਹੋਣ: ਲਾਭਪਾਤਰੀ ਬਦਲਣ ਦੀ ਰਾਭਪਾਤਰੀ / ਨਿਯੁਕਤੀ ਤਬਦੀ ਹੈ Appointee Change Ro ਹੈ ਨਾਮਜ਼ਦ ਕਿਅਕਤੀ ਬਦਲਣ From ਇਸ ਤੋਂ	ਵਿੱਚ e request can be process nent Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਦੀ ਬੇਨਤੀ 'ਤੇ ਕਾਰਵਾਈ ਨ	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ To ਵਿੱਚ	re the same and if insu nnot be processed. If l ਪਤੇ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਥਾਲ ਘੱ Relationsh ਕਰਸ਼ਤਾ	urable interest existence of the period of	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ਾ ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੰ Date of ਜਨਮ ਕ	siary forms should se fill appointee ਤਰੀਆਂ ਲਈ ਬਹੁ-ਲਾ ige of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY) Nationality:	d be filled for m details below. ਭਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ	ore than t ਭਰਨੇ ਚਾਗੀ। ding the k ਜ ਬਦਲਾਅ ਦ	hree beneficiaries. ਦੇ ਹਨ। ਪੂਰਨ ਅਸਾਈਨਮ egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ lote: Beneficiary change ase of Absolute Assignm ਨੇਣ: ਲਾਭਪਾਤਰੀ ਬਦਲਣ ਦੀ ਰਾਭਪਾਤਰੀ / ਨਿਯੁਕਤੀ ਤਬਦੀ ਹ Appointee Change Ro ਹ ਨਾਮਜ਼ਦ ਕਿਅਕਤੀ ਬਦਲਣ From ਇਸ ਤੋਂ Gender:	ਵਿੱਚ e request can be process ment Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੱਜੀ ਜੋ ਵਿੱਲੀ ਦੀ ਬੇਨਤੀ 'ਤੇ ਕਾਰਵਾਈ ਨ equest: I, ਦੀ ਬੇਨਤੀ: ਮੈਂ,	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ To ਵਿੱਚ	re the same and if insunnot be processed. If l ਮੌਤੇ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘੋ Relationsh ਕਰਸ਼ਤਾ	urable interest existence of the period of	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ਾ ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੰ Date of ਜਨਮ ਕ	siary forms should se fill appointee ਤਰੀਆਂ ਲਈ ਬਹੁ-ਲਾ ige of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY) Nationality:	d be filled for m details below. ਭੁਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ	ore than t ਭਰਨੇ ਚਾਗੀ। ding the k ਜ ਬਦਲਾਅ ਦ	hree beneficiaries. ਦੇ ਹਨ। <b>ਪੂਰਨ ਅਸਾਈਨ।</b> egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ lote: Beneficiary change ase of Absolute Assignm ਨੇਣ: ਲਾਭਪਾਤਰੀ ਬਦਲਣ ਦੀ ਲਾਭਪਾਤਰੀ / ਨਿਯੁਕਤੀ ਤਬਦੀ ਕਿਸ਼ਾਜ਼ ਕਿਅਕਤੀ ਬਦਲਣ From ਇਸ ਤੋਂ Gender:	ਵਿੱਚ e request can be process ment Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੱਜੀ ਜੋ ਵਿੱਲੀ ਦੀ ਬੇਨਤੀ 'ਤੇ ਕਾਰਵਾਈ ਨ equest: I, ਦੀ ਬੇਨਤੀ: ਮੈਂ,	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ To ਵਿੱਚ	re the same and if insunnot be processed. If l ਮੌਤੇ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘੋ Relationsh ਕਰਸ਼ਤਾ	urable interest existence of the period of	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ਾ ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੰ Date of ਜਨਮ ਕ	siary forms should se fill appointee ਤਰੀਆਂ ਲਈ ਬਹੁ-ਲਾ ige of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY) Nationality:	d be filled for m details below. ਭੁਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ	ore than t ਭਰਨੇ ਚਾਗੀ। ding the k ਜ ਬਦਲਾਅ ਦ	hree beneficiaries. ਦੇ ਹਨ। <b>ਪੂਰਨ ਅਸਾਈਨ।</b> egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ  lote: Beneficiary change ase of Absolute Assignn ਨੇਣ: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ ਕਿਸਰਪਾਤਰੀ ਨਾਮਜ਼ਦ ਕਿਅਕਤੀ ਬਦਲਣ From ਇਸ ਤੋਂ Gender:	ਵਿੱਚ e request can be process nent Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਦੀ ਬੇਨਤੀ 'ਤੇ ਕਾਰਵਾਈ ਨ	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ To ਵਿੱਚ Marital Stat ਰਿਆਹੁਤਾ ਸਹਿ	re the same and if insunnot be processed. If li ਮੌਤੇ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘੁੱ Relationsh ਕਰਸ਼ਤਾ us:	urable interest existence ficiary or non ਪੈਸਾਯੋਗ /ਵੇਆਜ ਮੌਜੂਦ ਗ ਹੈ, ਤਾਂ ਕਿਰਪਾ ਕਰਪ declare that I am ਸ਼ਿਣਾ ਕਰਦਾ/ਦੀ ਹਾਂ ਕਿ	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ਾ ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੰ Date of ਜਨਮ ਕ	siary forms should se fill appointee ਤਰੀਆਂ ਲਈ ਬਹੁ-ਲਾ nge of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY) ਮਤੀ (DDMMYY) Nationality: ਨਾਗਰਿਕਤਾ:	d be filled for m details below. ਭੁਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ	ore than t ਭਰਨੇ ਚਾਗੀ। ding the k ਜ ਬਦਲਾਅ ਦ	hree beneficiaries. ਦੇ ਹਨ। <b>ਪੂਰਨ ਅਸਾਈਨ।</b> egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ  lote: Beneficiary change ase of Absolute Assignm ਨੇਣ: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ  Appointee Change Re ਨਾਮਜ਼ਦ ਕਿਅਕਤੀ ਬਦਲਣ From ਇਸ ਤੋਂ  Gender:	ਵਿੱਚ e request can be process ment Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੱਜੀ ਜੋ ਵਿੱਲੀ ਦੀ ਬੇਨਤੀ 'ਤੇ ਕਾਰਵਾਈ ਨ equest: I, ਦੀ ਬੇਨਤੀ: ਮੈਂ,	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ  To ਵਿੱਚ  Marital Stat ਰਿਆਹੁਤਾ ਸਹਿ	re the same and if insunnot be processed. If li ਮੌਤੇ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘੰ Relationsh ਕਰਸ਼ਤਾ us:  ਰਤੀ:	urable interest existenceneficiary or non ਪੈਸਾਯੋਗ /ਵੇਆਜ ਮੌਜੂਦ ਗ ਹੈ, ਤਾਂ ਕਿਰਪਾ ਕਰਪ declare that I am ਸ਼ਿਣਾ ਕਰਦਾ/ਦੀ ਹਾਂ ਕਿ	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਗੋ। proposing this chan ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰ Date of ਜਨਮ ਕ	siary forms should se fill appointee ਤਰੀਆਂ ਲਈ ਬਹੁ-ਲਾ nge of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY) ਮਤੀ (DDMMYY) Nationality: ਨਾਗਰਿਕਤਾ:	d be filled for m details below. ਭੁਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ	ore than t ਭਰਨੇ ਚਾਗੀ। ding the k ਜ ਬਦਲਾਅ ਦ	hree beneficiaries. ਦੇ ਹਨ। <b>ਪੂਰਨ ਅਸਾਈਨ।</b> egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ  lote: Beneficiary change ase of Absolute Assignm ਨੇਣ: ਲਾਭਪਾਤਰੀ ਬਦਲਣ ਦੀ ਲਾਭਪਾਤਰੀ / ਨਿਯੁਕਤੀ ਤਬਦੀ ਯਾਤਪਾਤਰੀ / ਨਿਯੁਕਤੀ ਤਬਦੀ ਯਾਤਪਾਤਰੀ ਦਿਸਤੋਂ  Appointee Change Ro From ਇਸ ਤੋਂ  Gender:	ਵਿੱਚ e request can be process ment Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਦੀ ਬੇਨਤੀ 'ਤੇ ਕਾਰਵਾਈ ਨ equest: I, ਦੀ ਬੇਨਤੀ: ਮੈਂ, g proof/s & document/s ਇਨੀ ਦੁਆਰਾ ਸਭ ਸਹਾਇਕ ਸਬ੍ਰ	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ  To ਵਿੱਚ  Marital Stat ਰਿਆਹੁਤਾ ਸਫ਼ਿ	re the same and if insunnot be processed. If It is ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘ Relationsh ਕਰਸ਼ਤਾ us:  ਰਤੀ:  he request and should	urable interest existence of interest existence of interest existence of interest existence of interest of interest existence of in	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਰੋ। 	siary forms should se fill appointee ਤਰੀਆਂ ਲਈ ਬਹੁ-ਲਾ age of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY)  Nationality: ਨਾਗਰਿਕਤਾ:	d be filled for m details below. ਭੁਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ	ore than t ਭਰਨੇ ਚਾਗੀਦ ding the le ਜ ਬਦਲਾਅ ਦ	hree beneficiaries. ਦੇ ਹਨ। <b>ਪੂਰਨ ਅਸਾਈਨਮ</b> egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ  lote: Beneficiary change ase of Absolute Assignm ਨੇਣ: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ  Appointee Change Re ਨਾਮਜ਼ਦ ਕਿਅਕਤੀ ਬਦਲਣ From ਇਸ ਤੋਂ  Gender:	ਵਿੱਚ e request can be process nent Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਦੀ ਚੀ ਬੇਨਤੀ 'ਤੇ ਕਾਰਵਾਈ ਨੇ equest: I,	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ  To ਵਿੱਚ  Marital Stat ਰਿਆਹੁਤਾ ਸਹਿ submitted along with ti	re the same and if insunnot be processed. If Is if if ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘੁੰਘ Relationsh ਕਰਸ਼ਤਾ us:  the request and should ਨਾਲ ਸਪੂਰਦ ਅਤੇ ਸਵੈ-ਤਸਦੀ f our Company's touch	urable interest existenceneficiary or non ਪੈਸਾਯੋਗ /ਵੇਆਜ ਮੌਜੂਦ ਗ ਹੈ, ਤਾਂ ਕਿਰਪਾ ਕਰਰ declare that I am ਸ਼ਿਣਾ ਕਰਦਾ/ਦੀ ਹਾਂ ਕਿ ਸ਼ਿਲਾ ਕਰਦਾ/ਦੀ ਹਾਂ ਕਿ	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਗੋ। proposing this chan ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੀ Date of ਜਨਮ ਕ	siary forms should se fill appointee ਰਰੀਆਂ ਲਈ ਬਹੁ-ਲਾ: age of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY) Nationality: ਨਾਗਰਿਕਤਾ:	d be filled for m details below. ਭੁਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਤ icable)	ore than t ਭਰਨੇ ਚਾਗੀਦ ding the le ਜ ਬਦਲਾਅ ਦ	hree beneficiaries. ਦੇ ਹਨ। ਪੂਰਨ ਅਸਾਈਨਮ egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ  lote: Beneficiary change ase of Absolute Assignm ਨੇਣ: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ  Appointee Change Re Trom ਇਸ ਤੋਂ  Sender:  mportant Information ਹੱ ਤਿਪੂਰਨ ਜਾਣਕਾਰੀ:  All the supportin ਪਾਲਿਸੀ ਮਾਲਕ/ਅਸਾ  For acceptable A submission to av ਸਵੀਕਾਰਯੋਗ ਉਮਰ/ਪ	ਵਿੱਚ e request can be process ment Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਦੀ ਬੇਨਤੀ 'ਤੇ ਕਾਰਵਾਈ ਨ equest: I, ਦੀ ਬੇਨਤੀ: ਮੈਂ, g proof/s & document/s ਇਨੀ ਦੁਆਰਾ ਸਭ ਸਹਾਇਕ ਸਬ੍ਰ	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਨਹੀਂ ਕੀਤੀ ਜਾ ਸਕਦੀ. ਜੇ ਲਾਭ  To ਵਿੱਚ  Marital Stat ਰਿਆਹੁਤਾ ਸਹਿ submitted along with ti	re the same and if insunnot be processed. If Is if if ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘੁੰਘ Relationsh ਕਰਸ਼ਤਾ us:  the request and should ਨਾਲ ਸਪੂਰਦ ਅਤੇ ਸਵੈ-ਤਸਦੀ f our Company's touch	urable interest existenceneficiary or non ਪੈਸਾਯੋਗ /ਵੇਆਜ ਮੌਜੂਦ ਗ ਹੈ, ਤਾਂ ਕਿਰਪਾ ਕਰਰ declare that I am ਸ਼ਿਣਾ ਕਰਦਾ/ਦੀ ਹਾਂ ਕਿ ਸ਼ਿਲਾ ਕਰਦਾ/ਦੀ ਹਾਂ ਕਿ	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਗੋ। proposing this chan ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੀ Date of ਜਨਮ ਕ	siary forms should se fill appointee ਰਰੀਆਂ ਲਈ ਬਹੁ-ਲਾ: age of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY) Nationality: ਨਾਗਰਿਕਤਾ:	d be filled for m details below. ਭੁਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਤ icable)	ore than t ਭਰਨੇ ਚਾਗੀਦ ding the le ਜ ਬਦਲਾਅ ਦ	hree beneficiaries. ਦੇ ਹਨ। ਪੂਰਨ ਅਸਾਈਨਮ egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ  lote: Beneficiary change ase of Absolute Assignm ਨੇਣ: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ  Appointee Change Re ਨਾਮਜ਼ਦ ਕਿਅਕਤੀ ਬਦਲਣ From ਇਸ ਤੋਂ  Gender:	ਵਿੱਚ e request can be process nent Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਦੀ ਚੀ ਬੇਨਤੀ 'ਤੇ ਕਾਰਵਾਈ ਨੇ equest: I,	eed only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਅ ਤਹੀਂ ਕੀਤੀ ਜਾ ਸਕਦੀ. ਜੇ ਲਾਭ  To ਵਿੱਚ  Marital Stat ਰਿਆਹੁਤਾ ਸਹਿ submitted along with the submitted a	re the same and if insunnot be processed. If life is ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘਾਤਰੀ ਜਾਂ ਨਾਮਜ਼ਦ ਨਾਬਾਲ ਘੰ Relationsh ਕਰਸ਼ਤਾ us: 	urable interest existence ficiary or non harder of a factor and a fa	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਰ ਕੇ ਹੇਠਾਂ ਦਿੱਤੇ ਵੇਰਵੇ ਭਗੋ। proposing this chan ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰ Date of ਜਨਮ ਕ oy the Policyholder/, ਹਨ (ਜਿਵੇਂ ਵੀ ਲਾਗੂ ਹੈ) nal ID Proof of the Po	siary forms should se fill appointee se fill appointee se fill appointee se fill appointee ਗੈ ਤਰ੍ਹਾਂ ਸਮਝ ਕੇ ਨਾਮਜ਼ Birth (DDMMYY)  Nationality: ਨਾਗਰਿਕਤਾ:	d be filled for m details below. ਭਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ icable) mandatorily pr	ore than t ਭਰਨੇ ਚਾਗੀਦ ding the le ਜ ਬਦਲਾਅ ਦ resented a	hree beneficiaries. ਦੇ ਹਨ। ਪੂਰਨ ਅਸਾਈਨਮ egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
lote: Beneficiary change ase of Absolute Assignm ਨੋਣ: ਲਾਭਪਾਤਰੀ ਬਦਲਣ ਦੀ ਰਾਭਪਾਤਰੀ / ਨਿਯੁਕਤੀ ਤਬਦੀ ਕਾਰਪਾਤਰੀ / ਨਿਯੁਕਤੀ ਬਦਲਣ ਦੀ ਨਾਮਜ਼ਦ ਕਿਅਕਤੀ ਬਦਲਣ ਸਿੰਹ ਨਾਮਜ਼ਦ ਕਿਅਕਤੀ ਬਦਲਣ ਸਿੰਹ ਕਾਰਪਾਤਰੀ / ਨਿਯੁਕਤੀ ਤਬਦੀ ਕਾਰਪਾਤਰੀ ਸਿੰਹ ਬਦਲਣ ਜਿਹੜੀ ਜਾਣਕਾਰੀ:  * All the supporting ਪਾਲਿਸੀ ਮਾਲਕ/ਅਸਾਰੀ * For acceptable A submission to av ਸਵੀਕਾਰਯੋਗ ਉਸਰ/ਪਲਾਜ਼ਮੀ ਹੈ। * Photograph of Po	ਵਿੱਚ erequest can be process nent Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਦੇਰੀ ਦੀ ਬੇਨਤੀ 'ਤੇ ਕਾਰਵਾਈ ਨ equest: I,	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਆ ਨਹੀਂ ਕੀਤੀ ਜਾ ਸਕਦੀ. ਜੇ ਲਾਭ  To ਵਿੱਚ  Marital Stat ਰਿਆਹੁਤਾ ਸਹਿ submitted along with the submitted along with the gar ਅਤੇ ਦਸਤਾਵੇਜ਼ ਬੇਨਤੀ ਦੇ ਹ	re the same and if insunnot be processed. If it is ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਘਾਤਰੀ ਜਾਂ ਨਾਮਜ਼ਦ ਨਾਬਾਲ ਘਾਤਰੀ ਜਾਂ ਨਾਮਜ਼ਦ ਨਾਬਾਲ ਘ Relationsh ਕਰਸ਼ਤਾ us: ਰਤੀ: bhe request and should ਨਾਲ ਸਪੁਰਦ ਅਤੇ ਸਵੈ-ਤਸਦੀ four Company's touch	urable interest existenceficiary or non ਪੈਮਾਯੋਗ /ਵੇਆਜ ਮੌਜੂਦ ਗ ਹੈ, ਤਾਂ ਕਿਰਪਾ ਕਰਰ declare that I am ਸ਼ਿਲਾ ਕਰਦਾ/ਦੀ ਹਾਂ ਕਿ ਸ਼ਿਲਾ ਕਰਦਾ/ਦੀ ਹੋਂ ਕਰਦਾ/ਦੀ ਹੋਂ ਕਿ ਸ਼ਿਲਾ ਕਰਦਾ/ਦੀ ਹੋਂ ਕਰਦਾ/ਦੀ ਹੋਂ ਕਿ ਸ਼ਿਲਾ ਕਰਦਾ/ਦੀ ਦੀ ਸ਼ਿਲਾ ਕਰਦਾ/ਦੀ ਹੋਂ ਕਿ ਸ਼ਿਲਾ ਕਰਦਾ/ਦੀ ਹ	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਗੋ। proposing this chan ! ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੀ Date of ਜਨਮ ਕ by the Policyholder/ਮ ਹਨ (ਜਿਵੇਂ ਵੀ ਲਾਗੂ ਹੈ) nal ID Proof of the Policyhold ਤੋਂ ਬਚਣ ਲਈ	siary forms should se fill appointee ਤਰੀਆਂ ਲਈ ਬਹੁ-ਲਾਤ ਜ਼ਰੀਆਂ ਲਈ ਬਹੁ-ਲਾਤ ਜ਼ਰੂਦ of appointee ਜ਼ਰੂ <mark>ਰ ਸਮਝ ਕੇ ਨਾਮਜ਼</mark> Birth (DDMMYY) Nationality: ਨਾਗਰਿਕਤਾ: Assignee (as appl olicyholder to be ਪਾਲਿਸੀ ਮਾਲਕ ਦੀ ਪ	d be filled for m details below. ਭਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ icable) mandatorily pr	ore than t ਭਰਨੇ ਚਾਗੀਦ ding the le ਜ ਬਦਲਾਅ ਦ resented a	hree beneficiaries. ਦੇ ਹਨ। ਪੂਰਨ ਅਸਾਈਨਮ egal implications. ਹਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ  lote: Beneficiary change ase of Absolute Assignm केट: ਲਾਭਪਾਤਰੀ ਬਦਲਣ ਦੀ ਲਾਭਪਾਤਰੀ / ਨਿਯੁਕਤੀ ਤਬਦੀ ਤੋਂ ਕਰਨਾਜ਼ਦ ਕਿਅਕਤੀ ਬਦਲਣ ਸਿਹਾ ਇਸ ਤੋਂ ਰਿਜ਼ਾ ਕਰਨਾਜ਼ਦ ਕਿਅਕਤੀ ਬਦਲਣ ਜਨ ਕਰਨਾਜ਼ਦ	ਵਿੱਚ e request can be process ment Beneficiary/Appoin ਬੋਨਤੀ ਨੈਰਫ਼ ਉਦੋਂ ਅੱਗੇ ਭੱਜੀ ਜੋ ਦੀ ਬੇਨਤੀ 'ਤੇ ਕਾਰਵਾਈ ਨ equest: I,	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਆ ਨਹੀਂ ਕੀਤੀ ਜਾ ਸਕਦੀ. ਜੇ ਲਾਭ  To ਵਿੱਚ  Marital Stat ਰਿਆਹੁਤਾ ਸਹਿ submitted along with tigg ਅਤੇ ਦਸਤਾਵੇਜ਼ ਬੇਨਤੀ ਦੇ ਰਹੀ, please contact any of equest place is submitted mandate sets ਵਿਚ ਤਬਦੀਲੀ ਲਈ ਬੇਨ	re the same and if insunnot be processed. If It is ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਥਾਲ ਪੰ Relationsh ਕਰਸ਼ਤਾ us: ਰਤੀ: us: ਰਤੀ: ਪਹੁੰਚ ਬਿੰਦੁਆਂ 'ਤੇ ਸੰਪਰਕ ਕ	urable interest existence interest existence interest existence in the peneficiary or non interest in the peneficiary or non interest in the peneficial interest interest in the peneficial interest in the pene	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੀ Date of ਜਨਮ ਕ oy the Policyholder/ ਹਨ (ਜਿਵੇਂ ਵੀ ਲਾਗੂ ਹੈ) nal ID Proof of the Policyholder / ਹਨ (ਜਿਵੇਂ ਵੀ ਲਾਗੂ ਹੈ) stall D Proof of the Policyholder / ਹਨ (ਜਿਵੇਂ ਵੀ ਲਾਗੂ ਹੈ)	siary forms should se fill appointee gਰੀਆਂ ਲਈ ਬਹੁ-ਲਾਤ ਗੁਫ਼ of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY)  Nationality: ਨਾਗਰਿਕਤਾ:  Assignee (as applolicyholder to be ਪਾਲਿਸੀ ਮਾਲਕ ਦੀ ਪਾਲੀ ਦੀ ਦੀ ਪਾਲੀ ਦੀ	d be filled for m details below. ਭਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ icable) mandatorily pr ਪਛਾਏ ਦਾ ਸਬੂਤ ਬੋਟ	ore than t ਭਰਨੇ ਚਾਗੀਵ ding the li ਜ ਬਦਲਾਅ ਦ eesented a ਨਤੀ ਸਪੂਰਦ gnature	hree beneficiaries. ਦੇ ਹਨ। ਪੂਰਨ ਅਸਾਈਨ। egal implications. ਦਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ
ਇਸ ਤੋਂ  lote: Beneficiary change ase of Absolute Assignm केट: ਲਾਭਪਾਤਰੀ ਬਦਲਣ ਦੀ ਲਾਭਪਾਤਰੀ / ਨਿਯੁਕਤੀ ਤਬਦੀ ਤੋਂ ਕਰਨ ਜਨ	ਵਿੱਚ e request can be process ment Beneficiary/Appoin ਬੇਨਤੀ ਨੈਰਫ ਉਦੋਂ ਅੱਗੇ ਭੱਜੀ ਜੋ ਦੀ ਬੇਨਤੀ 'ਤੇ ਕਾਰਵਾਈ ਨ equest: I, ਦੀ ਬੇਨਤੀ: ਮੈਂ,  g proof/s & document/s ਇਨੀ ਦੁਆਰਾ ਸਭ ਸਹਾਇਕ ਸਬ੍ ge /ID and Address proc oid non-acceptance of r ਫਿਫਾਣ ਅਤੇ ਪਤਾ ਸਬੂਤ ਲਈ , blicyholder is required to ਮ ਤਰੀਕ ਵਿਚ ਤਬਦੀਲੀ, ਦਸਤ vesting, the request to l rds. Beneficiary request	red only if the PI & PO a ntee change request ca ਜਾ ਸਕਦੀ ਹੈ, ਜਦੋਂ ਮੀਆਈ ਆ ਨਹੀਂ ਕੀਤੀ ਜਾ ਸਕਦੀ. ਜੇ ਲਾਭ  To ਵਿੱਚ  Marital Stat ਰਿਆਹੁਤਾ ਸਹਿ submitted along with tigg ਅਤੇ ਦਸਤਾਵੇਜ਼ ਬੇਨਤੀ ਦੇ ਰਹੀ, please contact any of equest be submitted mandate ਤਖ਼ਤ ਵਿਚ ਤਬਦੀਲੀ ਲਈ ਬੇਨ be signed by new Policy form should accompany	re the same and if insunnot be processed. If It is all for the processed of the same and if insunnot be processed. If It is all for the processed of the process of the pr	urable interest existence interest existence interest existence in the peneficiary or non interest in the peneficiary of a declare that I am later ਕਰਦਾ/ਦੀ ਹਾਂ ਕਿ later ਕਰਦਾ/ਦੀ ਹੋ ਹੈ ਕਰਤੇ ਜਾਣੇ ਚਾਹੀਦੇ ਸ਼ਾਲਿਸੀ ਧਾਰਕ ਦੀ ਫੋਟੋ D proof (like Drivi	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੀ Date of ਜਨਮ ਕ by the Policyholder/, ਹਨ (ਜਿਵੇਂ ਵੀ ਲਾਗੂ ਹੈ) nal ID Proof of the Policyholder / ਹਨ (ਜਿਵੇਂ ਵੀ ਲਾਗੂ ਹੈ) stall proof of the Policyholder / ਹਨ (ਜਿਵੇਂ ਵੀ ਲਾਗੂ ਹੈ) nal ID Proof of the Policyholder / ਤੋਂ ਕਾਰਯੋਗ ਤੋਂ ਬਚਣ ਲਈ stange of name, cha ਲਾਜ਼ਮੀ ਤੌਰ 'ਤੇ ਜਮ੍ਹਾ ਕਰ ng License, Passpor	siary forms should se fill appointee gਰੀਆਂ ਲਈ ਬਹੁ-ਲਾਤ ਗੁਫ਼ of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY)  Nationality: ਨਾਗਰਿਕਤਾ:  Assignee (as applolicyholder to be ਪਾਲਿਸੀ ਮਾਲਕ ਦੀ ਪਾਲੀ ਦੀ ਪਾਲੀ ਮਾਲਕ ਦੀ ਪਾਲੀ ਦੀ ਮਾਲਕ ਦੀ ਪਾਲੀ ਦੀ	d be filled for m details below. ਡਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਹ icable) mandatorily pr ਪਛਾਏ ਦਾ ਸਬੂਤ ਬੇਟ	ore than t ਭਰਨੇ ਚਾਗੀਵ ding the li ਜ ਬਦਲਾਅ ਦ eesented a ਨਤੀ ਸਪੂਰਦ gnature	hree beneficiaries. ਦੇ ਹਨ। ਪੂਰਨ ਅਸਾਈਨ। egal implications. ਦਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ t the time of reque ਕਰਨ ਸਮੱਂ ਪੇਸ਼ ਕੀਤਾ ਜਾ
ਇਸ ਤੋਂ  lote: Beneficiary change ase of Absolute Assignm केट: ਲਾਭਪਾਤਰੀ ਬਦਲਣ ਦੀ ਲਾਭਪਾਤਰੀ / ਨਿਯੁਕਤੀ ਤਬਦੀ ਹੈ। ਨਾਮਜ਼ਦ ਕਿਅਕਤੀ ਬਦਲਣ ਸਿਹਾ ਲਈ ਜਾਣ ਦੀ ਜਾਣ ਕਾਰੀ:  Appointee Change Re ਤੋਂ ਕਿਸਾ ਦੀ ਕਿਅਕਤੀ ਬਦਲਣ ਸਿਹਾ ਲਈ ਜਾਣ ਕਾਰੀ:  # All the supporting ਪਾਲਿਸੀ ਮਾਲਕ/ਅਸਾਂ * For acceptable A submission to av ਸਵੀਕਾਰਯੋਗ ਉਮਰ/ਪਲਾਜ਼ਮੀ ਹੈ।  # Photograph of Po ਜੋ ਨਾਮ ਬਦਲਣ, ਜਨ  In case of Auto Nupdation in recount ਕਾਰੋ ਵੇਸਟਿੰਗ ਦੇ ਮਾਮ	ਵਿੱਚ e request can be process ment Beneficiary/Appoin ਬੇਨਤੀ ਨੈਰਫ ਉਦੋਂ ਅੱਗੇ ਭੱਜੀ ਜੋ ਦੀ ਬੇਨਤੀ 'ਤੇ ਕਾਰਵਾਈ ਨ equest: I, ਦੀ ਬੇਨਤੀ: ਮੈਂ,  g proof/s & document/s ਇਨੀ ਦੁਆਰਾ ਸਭ ਸਹਾਇਕ ਸਬ੍ ge /ID and Address proc oid non-acceptance of r ਫਿਫਾਣ ਅਤੇ ਪਤਾ ਸਬੂਤ ਲਈ , blicyholder is required to ਮ ਤਰੀਕ ਵਿਚ ਤਬਦੀਲੀ, ਦਸਤ vesting, the request to l rds. Beneficiary request ਲੇ ਵਿੱਚ, ਬੇਨਤੀ ਨਵੇਂ ਪਾਲਿਸੀ ਮ	reed only if the PI & PO a nitee change request ca ਜਾ ਸਕਦੀ ਹੈ, ਜਦੋਂ ਮੀਆਈ ਆ ਨਹੀਂ ਕੀਤੀ ਜਾ ਸਕਦੀ. ਜੇ ਲਾਭ  To ਵਿੱਚ  Marital Stat ਰਿਆਹੁਤਾ ਸਹਿ submitted along with ti ਜੁਤ ਅਤੇ ਦਸਤਾਵੇਜ਼ ਬੇਨਤੀ ਦੇ ਕੰਗੀ, please contact any of equest ਕਿਰਪਾ ਕਰਕੇ ਸਾਡੀ ਕੰਪਨੀ ਦੇ be submitted mandate ਤਖਤ ਵਿਚ ਤਬਦੀਲੀ ਲਈ ਬੇਨ be signed by new Policy form should accompany ਮਾਲਕ ਵੱਲੋਂ ਦਸਖ਼ਤ ਕੀਤੀ ਜਾਣੇ	re the same and if insumnot be processed. If It is a ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਥਾਲ ਪੰਜਾਬ ਕਰਸ਼ਤਾ us: ਰਤੀ: defended ਜੋ ਜਾਂਦੀ ਹੈ ਤਾਂ ਪ੍ਰਾਹਿਰ ਕਰਸ਼ਤਾ ਪਹੁੰਚ ਬਿੰਦੁਆਂ 'ਤੇ ਸੰਪਰਕ ਕਰਸ਼ਤਾ ਪਹੁੰਚ ਬਿੰਦੁਆਂ 'ਤੇ ਸੰਪਰਕ ਕਰਸ਼ਤਾ ਹੁੰਚ ਸਪੂਰਦ ਅਤੇ ਸਵੈ-ਤਸਦੀ ਗੁਰਾ yin case the request ਤੁਤੀ ਜਮ੍ਹਾਂ ਕੀਤੀ ਜਾਂਦੀ ਹੈ ਤਾਂ ਪ੍ਰਾਹਿਰ ਤੋਂ ਪ੍ਰਾਹਿਰ ਪੰਜਾਬ yholder. Signed valid II y with this request	urable interest existence interest existence interest existence in the peneficiary or non interest in the peneficiary of a declare that I am later ਕਰਦਾ/ਦੀ ਹਾਂ ਕਿ later ਕਰਦਾ/ਦੀ ਹੋ ਹੈ ਕਰਤੇ ਜਾਣੇ ਚਾਹੀਦੇ ਸ਼ਾਲਿਸੀ ਧਾਰਕ ਦੀ ਫੋਟੋ D proof (like Drivi	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੀ Date of ਜਨਮ ਕ by the Policyholder/, ਹਨ (ਜਿਵੇਂ ਵੀ ਲਾਗੂ ਹੈ) nal ID Proof of the Policyholder / ਹਨ (ਜਿਵੇਂ ਵੀ ਲਾਗੂ ਹੈ) stall proof of the Policyholder / ਹਨ (ਜਿਵੇਂ ਵੀ ਲਾਗੂ ਹੈ) nal ID Proof of the Policyholder / ਤੋਂ ਕਾਰਯੋਗ ਤੋਂ ਬਚਣ ਲਈ stange of name, cha ਲਾਜ਼ਮੀ ਤੌਰ 'ਤੇ ਜਮ੍ਹਾ ਕਰ ng License, Passpor	siary forms should se fill appointee gਰੀਆਂ ਲਈ ਬਹੁ-ਲਾਤ ਗੁਫ਼ of appointee ੀ ਤਰ੍ਹਾਂ ਸਮਝ ਕੇ ਨਾਮਜ਼ Birth (DDMMYY)  Nationality: ਨਾਗਰਿਕਤਾ:  Assignee (as applolicyholder to be ਪਾਲਿਸੀ ਮਾਲਕ ਦੀ ਪਾਲੀ ਦੀ ਪਾਲੀ ਮਾਲਕ ਦੀ ਪਾਲੀ ਦੀ ਮਾਲਕ ਦੀ ਪਾਲੀ ਦੀ	d be filled for m details below. ਡਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਹ icable) mandatorily pr ਪਛਾਏ ਦਾ ਸਬੂਤ ਬੇਟ	ore than t ਭਰਨੇ ਚਾਗੀਵ ding the li ਜ ਬਦਲਾਅ ਦ eesented a ਨਤੀ ਸਪੂਰਦ gnature	hree beneficiaries. ਦੇ ਹਨ। ਪੂਰਨ ਅਸਾਈਨ। egal implications. ਦਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ t the time of reque ਕਰਨ ਸਮੇਂ ਪੇਸ਼ ਕੀਤਾ ਜਾ
ਇਸ ਤੋਂ  lote: Beneficiary change ase of Absolute Assignm हेट: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ ਤਿਰਪਾਤਰੀ / ਨਿਯੁਕਤੀ ਤਬਦੀ ਤਿਰਪਾਤਰੀ / ਨਿਯੁਕਤੀ ਤਬਦੀ ਤਿਰਪਾਤਰੀ / ਨਿਯੁਕਤੀ ਤਬਦੀ ਜਿਨ੍ਹਾ ਸ਼ਰੂ ਸਿਲਤ ਜਨਤਰੀ:  All the supporting ਪਾਲਿਸੀ ਮਾਲਕ/ਅਸਾਂ For acceptable A submission to av ਸਵੀਕਾਰਯੋਗ ਉਮਰ/ਪਲਾਜ਼ਮੀ ਹੈ। Photograph of Porting ਜਨਾਮ ਬਦਲਣ, ਜਨ In case of Auto V updation in recon ਆਣੋ ਵੇਸਟਿੰਗ ਦੇ ਮਾਮ ਲਿਆ ਜਾਣਾ ਚਾਹੀਦਾ	ਵਿੱਚ e request can be process ment Beneficiary/Appoin ਬੋਨਤੀ ਨੈਰਫ਼ ਉਦੋਂ ਅੱਗੇ ਭੱਜੀ ਜੋ ਦੀ ਦੀ ਬੋਨਤੀ 'ਤੇ ਕਾਰਵਾਈ ਨ equest: I, ਦੀ ਬੋਨਤੀ: ਮੈਂ,  g proof/s & document/s ਇਨੀ ਦੁਆਰਾ ਸਭ ਸਹਾਇਕ ਸਬ੍ ge /ID and Address proc oid non-acceptance of r ਸਫ਼ਾਣ ਅਤੇ ਪਤਾ ਸਬੂਤ ਲਈ , clicyholder is required to ਮ ਤਰੀਕ ਵਿਚ ਤਬਦੀਲੀ, ਦਸਤ vesting, the request to l rds. Beneficiary request ਲੇ ਵਿੱਚ, ਬੋਨਤੀ ਨਵੇਂ ਪਾਲਿਸੀ ਮ ਹੈ। ਲਾਭਪਾਤਰੀ ਬੋਨਤੀ ਫਾਰਮ'	red only if the PI & PO a nitee change request ca err ਸਕਦੀ ਹੈ, ਜਦੋਂ ਮੀਆਈ ਅਤਰੀ ਕੀਤੀ ਜਾ ਸਕਦੀ. ਜੇ ਲਾਭ  To ਵਿੱਚ  Marital Stat ਰਿਆਹੁਤਾ ਸਹਿ  submitted along with the submitted along with the submitted along with the submitted and properties and equest are submitted mandated and submitted mandated are submitted mandated are submitted by new Policy form should accompany resource ਵੱਲੋਂ ਦਸਖ਼ਤ ਕੀਤੀ ਜਾਣੇ ਇਸ ਬੇਨਤੀ ਦੇ ਨਾਲ ਹੋਣਾ ਚਾਹੋਇਸ ਬੇਨਤੀ ਦੇ ਨਾਲ ਹੋਣਾ ਚਾਹੋ	re the same and if insumnot be processed. If it is a shift ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਥਾਲ ਪੰਜਾਬ ਕਰਸ਼ਤਾ ਕ	urable interest existence ficiary or non invital /ਵੇਆਜ ਮੰਜੂਦ ਗ ਹੈ, ਤਾਂ ਕਿਰਪਾ ਕਰਨ declare that I am later ਕਰਦਾ/ਦੀ ਹਾਂ ਕਿ later ਜਨੇ ਜਾਣੇ ਚਾਹੀਦੇ points. The origin is submitted for courbing in the proof (like Drivi ਮੁੱਖਡੇਟ ਕਰਨ ਲਈ ਦਸ	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਰੋ। proposing this chan ਾ ਮੈਂ ਕਨੂੰਨੀ ਪ੍ਰਭਾਵਾਂ ਨੂੰ ਪੂਰੰ Date of ਜਨਮ ਕ by the Policyholder/ਮਹਨ (ਜਿਵੇਂ ਵੀ ਲਾਗੂ ਹੈ) nal ID Proof of the Policyhold ਤੋਂ ਬਚਣ ਲਈ change of name, cha ਲਾਜ਼ਮੀ ਤੌਰ 'ਤੇ ਜਮ੍ਹਾ ਕਰ ing License, Passpor	siary forms should se fill appointee ਤਰੀਆਂ ਲਈ ਬਹੁ-ਲਾਤ ਜ਼ੁਰੂ of appointee ਹੈ ਤਰ੍ਹਾਂ ਸਮਝ ਕੇ ਨਾਮਜ਼ Birth (DDMMYY) ਮਤੀ (DDMMYY) Nationality: ਨਾਗਰਿਕਤਾ:	d be filled for m details below. ਡਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਹ icable) mandatorily pr ਪਛਾਏ ਦਾ ਸਬੂਤ ਬੇਟ	ore than t ਭਰਨੇ ਚਾਗੀਵ ding the li ਜ ਬਦਲਾਅ ਦ eesented a ਨਤੀ ਸਪੂਰਦ gnature	hree beneficiaries. ਦੇ ਹਨ। ਪੂਰਨ ਅਸਾਈਨ। egal implications. ਦਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ t the time of reque ਕਰਨ ਸਮੇਂ ਪੇਸ਼ ਕੀਤਾ ਜਾ
ਇਸ ਤੋਂ  lote: Beneficiary change ase of Absolute Assignm ਨੋਣ: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ  ਕppointee Change Re ਨਾਮਜ਼ਦ ਕਿਅਕਤੀ ਬਦਲਣ From ਇਸ ਤੋਂ  Gender: ਲੰਗ:  * All the supporting ਪਾਲਿਸੀ ਮਾਲਕ/ਅਸਾਂ * For acceptable A submission to ave ਸਵੀਕਾਰਯੋਗ ਉਮਰ/ਪਲਾਜ਼ਮੀ ਹੈ। * Photograph of Pot ਜੇ ਨਾਮ ਬਦਲਣ, ਜਨ In case of Auto Noupdation in record ਕਾਟੋ ਵੇਸਟਿੰਗ ਦੇ ਮਾਮ ਲਿਆ ਜਾਣਾ ਚਾਹੀਦਾ * Kindly fill the app. * Kindly fill the app.	ਵਿੱਚ e request can be process ment Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਦੀ ਦੀ ਬੇਨਤੀ 'ਤੇ ਕਾਰਵਾਈ ਨੂੰ ਦੀ ਬੇਨਤੀ: ਮੈਂ, ਦੀ ਬੇਨਤੀ: ਮੈਂ, ਦੀ ਬੇਨਤੀ: ਮੈਂ, ਫੁ proof/s & document/s ਇਨੀ ਦੁਆਰਾ ਸਭ ਸਹਾਇਕ ਸਬੁ ge /ID and Address proc oid non-acceptance of r ਫ਼ਾਣ ਅਤੇ ਪਤਾ ਸਬੂਤ ਲਈ , clicyholder is required to ਮ ਤਰੀਕ ਵਿਚ ਤਬਦੀਲੀ, ਦਸਤ vesting, the request to l rds. Beneficiary request ਲੈ ਵਿੱਚ, ਬੇਨਤੀ ਨਵੇਂ ਪਾਲਿਸੀ ਮ ਹੈ। ਲਾਭਪਾਤਰੀ ਬੇਨਤੀ ਫਾਰਮ ਹੈ। ਲਾਭਪਾਤਰੀ ਬੇਨਤੀ ਫਾਰਮ ਮਹੀcation form with a bla	To ਵਿੱਚ  Marital Stat ਰਿਆਹੁਤਾ ਸਹਿ submitted along with ti aga ਅਤੇ ਦਸਤਾਵੇਜ਼ ਬੇਨਤੀ ਦੇ ਹ be submitted mandate addr ਕਰਕੇ ਸਾਡੀ ਕੰਪਨੀ ਦੇ be signed by new Policy form should accompany errਲਕ ਵੱਲੋਂ ਦਸਖ਼ਤ ਕੀਤੀ ਜਾਣ (c) kall point pen in Blocicy chartes and pen in Blocicy chartes and pen in Blocicy contact any offermed by new Policy forms should accompany erres ਵੱਲੋਂ ਦਸਖ਼ਤ ਕੀਤੀ ਜਾਣ contact any offermed by new Policy forms should accompany	re the same and if insunnot be processed. If It ਸੰਤੇ ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਪੰਜਾਬਰੀ ਜਾਂ ਨਾਮਜ਼ਦ ਨਾਬਾਲ ਪੰਜਾਬਰੀ ਜਾਂ ਨਾਮਜ਼ਦ ਨਾਬਾਲ ਪੰਜਾਬਰੀ ਜਾਂ ਨਾਮਜ਼ਦ ਨਾਬਾਲ ਬਰਜ਼ਤਾ us: ਰਤੀ: us: ਰਤੀ: ਪਹੁੰਚ ਬਿੰਦੁਆਂ 'ਤੇ ਸੰਪਰਕ ਕ ਰਾਪ in case the request ਤੀ ਜਮ੍ਹਾਂ ਕੀਤੀ ਜਾਂਦੀ ਹੈ ਤਾਂ ਪ੍ਰ yholder. Signed valid II y with this request ਈ ਚਾਹੀਦੀ ਹੈ। ਰਿਕਾਰਡਾਂ ਨੂੰ ਅ ਜਿਦਾ ਹੈ k letters. Irrelevant coll	urable interest existence ficiary or non interest existence ficiary or non interest of the i	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਗੋ। proposing this chan ਸਿੰ ਕਨੂੰਨੀ ਪ੍ਰਭਾਵਾਂ ਨੂੰ ਪੂਰੰ Date of ਜਨਮ ਕ by the Policyholder/, ਹਨ (ਜਿਵੇਂ ਵੀ ਲਾਗੂ ਹੈ) nal ID Proof of the Policyhold ਤੋਂ ਬਚਣ ਲਈ change of name, cha ਲਾਜ਼ਮੀ ਤੌਰ 'ਤੇ ਜਮ੍ਹਾ ਕਰ ਗੁਰ License, Passpor	siary forms should see fill appointee ਰੁਰੀਆਂ ਲਈ ਬਹੁ-ਲਾਤ ਗੁਫ of appointee ਹੈ ਤਰ੍ਹਾਂ ਸਮਝ ਕੇ ਨਾਮਜ਼ Birth (DDMMYY)  Nationality: ਨਾਗਰਿਕਤਾ:	d be filled for m details below. ਭਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ icable) mandatorily pr uਛਾਏ ਦਾ ਸਬੂਤ ਬੋਟ th, change in si	ore than t ਭਰਨੇ ਚਾਗੀਵ ding the li ਜ ਬਦਲਾਅ ਦ eesented a ਨਤੀ ਸਪੂਰਦ gnature	hree beneficiaries. ਦੇ ਹਨ। ਪੂਰਨ ਅਸਾਈਨ। egal implications. ਦਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ t the time of reque ਕਰਨ ਸਮੇਂ ਪੇਸ਼ ਕੀਤਾ ਜਾ
ਇਸ ਤੋਂ  lote: Beneficiary change ase of Absolute Assignm ਨੇਣ: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੁਕਤੀ ਤਬਦੀ  Appointee Change Re From ਇਸ ਤੋਂ  Gender:  ### Marginary Change Re  From ਇਸ ਤੋਂ  ### All the supporting ਪਾਲਿਸੀ ਮਾਲਕ/ਅਸਾਂ ### For acceptable A submission to av ਸਵੀਕਾਰਯੋਗ ਉਮਰ/ਪਲਾਜ਼ਮੀ ਹੈ। #### Photograph of Poth ਨਾਮ ਬਦਲਣ, ਜਨ #### In case of Auto Nupdation in reconding ਦੇ ਸਾਮਲਿਆ ਜਾਣਾ ਚਾਹੀਦਾ #### Kindly fill the app ਕੈਰਪਾ ਕਰਕੇ /ਬੈਨੇ	ਵਿੱਚ erequest can be process nent Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਦੀ ਬੇਨਤੀ 'ਤੇ ਕਾਰਵਾਈ ਨੂੰ equest: I, ਦੀ ਬੇਨਤੀ: ਮੈਂ, ਦੀ ਬੇਨਤੀ: ਮੈਂ, ਫਿਲੀ ਦੁਆਰਾ ਸਭ ਸਹਾਇਕ ਸਬ੍ ge /ID and Address procoid non-acceptance of r ਫ਼ਿਲਾਣ ਅਤੇ ਪਤਾ ਸਬੂਤ ਲਈ , blicyholder is required to l ਮ ਤਰੀਕ ਵਿਚ ਤਬਦੀਲੀ, ਦਸਤ vesting, the request to l rds. Beneficiary request ਲੇ ਵਿੱਚ, ਬੇਨਤੀ ਨਵੇਂ ਪਾਲਿਸੀ ਮ ਹੈ। ਲਾਭਪਾਤਰੀ ਬੋਨਤੀ ਫਾਰਮ ਹੈ। ਲਾਭਪਾਤਰੀ ਬੋਨਤੀ ਫਾਰਮ ਹੈ। ਲਾਭਪਾਤਰੀ ਬੋਨਤੀ ਫਾਰਮ ਪੱਤਰ ਅੰਗ੍ਰਜ਼ੀ ਦੇ ਵੱਡੇ ਅੱਖਰ	red only if the PI & PO a red only if the PI & PO a retee change request cate of particle that are provided in the PI & PO a retee change request. A submitted along with the particle that are provided in the particle that are particle that	re the same and if insunnot be processed. If It is ਮੀਓ ਸਮਾਨ ਹੋਣ ਅਤੇ ਬੀ ਪਾਤਰੀ ਜਾਂ ਨਾਮਜ਼ਦ ਨਾਬਾਲ ਪਾਤਰੀ ਜਾਂ ਨਾਮਜ਼ਦ ਨਾਬਾਲ ਕਰਸ਼ਤਾ us: ਫ਼ਰਤੀ: defended ਜੋ ਪਾਤਰੀ ਜ਼ਰਤਾਰ ਕਿ ਸ਼ਹੂਰਦ ਅਤੇ ਸਵੈ-ਤਸਦੀ four Company's touch ਪਾਹੁੰਚ ਬਿੰਦੁਆਂ 'ਤੇ ਸੰਪਰਕ ਕ ਹਾਪ੍ਰਾ in case the request ਤੀ ਜਮ੍ਹਾਂ ਕੀਤੀ ਜਾਂਦੀ ਹੈ ਤਾਂ ਪ ਪ੍ਰਾਮਾਹੀਰਦਾ. Signed valid It y with this request ਤੀ ਚਾਹੀਦੀ ਹੈ। ਰਿਕਾਰਡਾਂ ਨੂੰ ਅ ਹੋਏ ਦਾਹੀਦੀ ਹੈ। ਰਿਕਾਰਡਾਂ ਨੂੰ ਅ ਹੋਏ k letters. Irrelevant color	urable interest existence ficiary or non interest existence ficiary or non interest of the i	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਗੋ। proposing this chan ਸਿੰ ਕਨੂੰਨੀ ਪ੍ਰਭਾਵਾਂ ਨੂੰ ਪੂਰੰ Date of ਜਨਮ ਕ by the Policyholder/, ਹਨ (ਜਿਵੇਂ ਵੀ ਲਾਗੂ ਹੈ) nal ID Proof of the Policyhold ਤੋਂ ਬਚਣ ਲਈ change of name, cha ਲਾਜ਼ਮੀ ਤੌਰ 'ਤੇ ਜਮ੍ਹਾ ਕਰ ਗੁਰ License, Passpor	siary forms should see fill appointee ਰੁਰੀਆਂ ਲਈ ਬਹੁ-ਲਾਤ ਗੁਫ of appointee ਹੈ ਤਰ੍ਹਾਂ ਸਮਝ ਕੇ ਨਾਮਜ਼ Birth (DDMMYY)  Nationality: ਨਾਗਰਿਕਤਾ:	d be filled for m details below. ਭਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ icable) mandatorily pr uਛਾਏ ਦਾ ਸਬੂਤ ਬੋਟ th, change in si	ore than t ਭਰਨੇ ਚਾਗੀਵ ding the li ਜ ਬਦਲਾਅ ਦ eesented a ਨਤੀ ਸਪੂਰਦ gnature	hree beneficiaries. ਦੇ ਹਨ। ਪੂਰਨ ਅਸਾਈਨਮ egal implications. ਦਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ t the time of reque ਕਰਨ ਸਮੇਂ ਪੇਸ਼ ਕੀਤਾ ਜਾ
ਇਸ ਤੋਂ  lote: Beneficiary change ase of Absolute Assignm के: ਲਾਭਪਾਤਰੀ ਬਦਲਣ ਦੀ ਨਾਭਪਾਤਰੀ / ਨਿਯੂਕਤੀ ਤਬਦੀ Appointee Change Re ਨਾਮਜ਼ਦ ਕਿਅਕਤੀ ਬਦਲਣ From ਇਸ ਤੋਂ Gender:	ਵਿੱਚ e request can be process ment Beneficiary/Appoin ਬੇਨਤੀ ਨੈਰਫ਼ ਉਦੋਂ ਅੱਗੇ ਭੋਜੀ ਜੋ ਦੀ ਦੀ ਬੇਨਤੀ 'ਤੇ ਕਾਰਵਾਈ ਨੂੰ ਦੀ ਬੇਨਤੀ: ਮੈਂ, ਦੀ ਬੇਨਤੀ: ਮੈਂ, ਦੀ ਬੇਨਤੀ: ਮੈਂ, ਫੁ proof/s & document/s ਇਨੀ ਦੁਆਰਾ ਸਭ ਸਹਾਇਕ ਸਬੁ ge /ID and Address proc oid non-acceptance of r ਫ਼ਾਣ ਅਤੇ ਪਤਾ ਸਬੂਤ ਲਈ , clicyholder is required to ਮ ਤਰੀਕ ਵਿਚ ਤਬਦੀਲੀ, ਦਸਤ vesting, the request to l rds. Beneficiary request ਲੈ ਵਿੱਚ, ਬੇਨਤੀ ਨਵੇਂ ਪਾਲਿਸੀ ਮ ਹੈ। ਲਾਭਪਾਤਰੀ ਬੇਨਤੀ ਫਾਰਮ ਹੈ। ਲਾਭਪਾਤਰੀ ਬੇਨਤੀ ਫਾਰਮ ਮਹੀcation form with a bla	red only if the PI & PO a retee change request can arr ਸਕਦੀ ਹੈ, ਜਦੋਂ ਮੀਆਈ ਅਤਰੀ ਕੀਤੀ ਜਾ ਸਕਦੀ. ਜੇ ਲਾਭ ਸਿੱਚ ਵਿੱਚ Marital State ਰਿਆਹੁਤਾ ਸਹਿਤ ਅਤੇ ਦਸਤਾਵੇਜ਼ ਬੇਨਤੀ ਦੇ ਨਾਰ, please contact any of equest ਕਿਰਪਾ ਕਰਕੇ ਸਾਡੀ ਕੰਪਨੀ ਦੇ ਹੋ be submitted mandate ਤਖ਼ਤ ਵਿਚ ਤਬਦੀਲੀ ਲਈ ਬੇਨ be signed by new Policy form should accompany ਜਾਲਕ ਵੱਲੋਂ ਦਸਖ਼ਤ ਕੀਤੀ ਜਾਣੋਂ ਇਸ ਬੇਨਤੀ ਦੇ ਨਾਲ ਹੋਣਾ ਚਾਹੇck ball point pen in Block ਜਾਂ ਵਿੱਚ ਕਾਲੇ ਬਾਲ ਪੁਆਇ mat if submitted in lieu of the	re the same and if insunnot be processed. If it is a ਸੀਓ ਸਮਾਨ ਹੋਣ ਅਤੇ ਬੀ ਸਪਾਤਰੀ ਜਾਂ ਨਾਮਜ਼ਦ ਨਾਥਾਲ ਪੰਘ Relationsh ਕਰਸ਼ਤਾ ਪਤ: ਬੜਤੀ: ਬਰੀ ਸਿੰਘ ਤੇ ਸਵੈ-ਤਸਦੀ four Company's touch ਪਹੁੰਚ ਬਿੰਦੁਆਂ 'ਤੇ ਸੰਪਰਕ ਕਿ ਸਮ੍ਹਾਂ ਕੀਤੀ ਜਾਂਦੀ ਹੈ ਤਾਂ ਪ੍ਰਾਹਿਤ ਸਿਮ੍ਹਾਂ ਕੀਤੀ ਜਾਂਦੀ ਹੈ ਤਾਂ ਪ੍ਰਾਹਿਤ ਸਿਪ੍ਰਾਹਿਤ ਸਿਪ	urable interest existence ficiary or non interest of the period of a si factor accordance that I am later ace if a district accordance that I am later ace if a district accordance that I am later ace if a district accordance is submitted for a cordance is submitted for a cordance if a district accordance is submitted for a cordance if a district accordance is submitted for a cordance if a district accordance is submitted for a cordance if a district accordance is submitted for a cordance is submitte	sts. Multiple benefic ninee is minor, plea ਹੈ। ਤਨ ਤੋਂ ਵੱਧ ਲਾਭਮਾਤ ਕੇ ਹੇਠਾਂ ਦਿੱਤੇ ਵੇਰਵੇ ਭਗੋ। proposing this chan ਸਿੰ ਕਨੂੰਨੀ ਪ੍ਰਭਾਵਾਂ ਨੂੰ ਪੂਰੰ Date of ਜਨਮ ਕ by the Policyholder/, ਹਨ (ਜਿਵੇਂ ਵੀ ਲਾਗੂ ਹੈ) nal ID Proof of the Policyhold ਤੋਂ ਬਚਣ ਲਈ change of name, cha ਲਾਜ਼ਮੀ ਤੌਰ 'ਤੇ ਜਮ੍ਹਾ ਕਰ ਗੁਰ License, Passpor	siary forms should see fill appointee ਰੁਰੀਆਂ ਲਈ ਬਹੁ-ਲਾਤ ਗੁਫ of appointee ਹੈ ਤਰ੍ਹਾਂ ਸਮਝ ਕੇ ਨਾਮਜ਼ Birth (DDMMYY)  Nationality: ਨਾਗਰਿਕਤਾ:	d be filled for m details below. ਭਮਾਤਕੀ ਦੇ ਫਾਰਮ fully understan ਦ ਵਿਅਕਤੀ ਦੇ ਇਸ icable) mandatorily pr uਛਾਏ ਦਾ ਸਬੂਤ ਬੋਟ th, change in si	ore than t ਭਰਨੇ ਚਾਗੀਵ ding the li ਜ ਬਦਲਾਅ ਦ eesented a ਨਤੀ ਸਪੂਰਦ gnature	hree beneficiaries. ਦੇ ਹਨ। ਪੂਰਨ ਅਸਾਈਨਮ egal implications. ਦਾ ਪ੍ਰਤਾਵ ਦੇ ਰਿਹਾ/ਰਹੀ ਹ % share % ਸ਼ੇਅਰ t the time of reque ਕਰਨ ਸਮੇਂ ਪੇਸ਼ ਕੀਤਾ ਜਾ

Note: Please submit a Self-Attested standard address proof acceptable to PMLI for the new mailing address. (For Solution Products, changes will be applicable for all policies).

<u>ੈਡੈਟ</u>: ਕੈਰਘਾ ਕਰਕੇ ਨਵੇਂ ਮਲੰਗ ਪਤੇ ਲਈ ਮੀਅਮਅਔਲਆਈ ਲਈ ਸਵੀਕਾਰਯੋਗ ਸਵੈ-ਤਸਦੀਕ ਕੀਤਾ ਨਆਗੀ ਮਤਾ ਸਬੂਤ ਸਪੁਰਦ ਕਗੋ/ (ਹੱਲ ਉਤਪਾਦਾਂ ਲਈ. ਬਦਲਾਅ ਸਭ ਪਾਨਿਸ਼ੀਆਂ ਲਈ ਲਾਗੂ ਹੋਣਗ)।

☐ Change in Signature/☐ Multiple Signature/ specimen boxes contain my/ our signature				olicyholder/ Person Insured hereby de , 20 I/ V	
the signature as appended below should	d be considered for all future r	equests received for th	is/ these policies and agree	e to defend and hold harmless PNB Me	etLife India Insurance Co. Ltd., on
account of any claim, liability, charge, d		-		ng any statutory, governmental or reg	ulatory body, on account of PNB
MetLife processing any future requests				0 0 00 0 7	. 0 . 0 . 0 . 0 . 0 . 0 . 0 . 0 . 0 . 0
□ ਹਸਤਾਖਰ ਵਿੱਚ ਬਦਲੋ / 🗖 ਮਲਟੀਪਲ ਦਸਤਖਤ:	ਮ/ਅਸੀਂ,		ਪਾਲਿਸੀ ਮਾਲਕ/ ਬੀ	ਮਿਤ ਵਿਅਕਤੀ ਇਸ ਦੁਆਰਾ ਇਹ ਘੋਸ਼ ਕਰ	ਰਦਾ ਹਾਂ ਕਿ ਹੇਠਾ ਜਿਕਰ ਕੀਤੇ ਨਮੂਨਾ 
ਬਕਸੇ ਵਿੱਚ ਮੇਰੇ/ਸਾਡੇ ਦਸਖ਼ਤ					
ਗਏ ਦਸਖ਼ਤ ਨੂੰ ਭਵਿੱਖ ਦੀ ਇਹ ਪਾਲਿਸੀ/ਦੀ	<sub>ਆਂ</sub> ਇਹਨਾਂ ਪਾਲਿਸੀਆਂ ਲਈ ਪ੍ਰਾਪਤ	ਤ ਬੇਨਤੀਆਂ ਵਾਸਤੇ ਵਿਚਾ	ਰ ਕੀਤਾ ਜਾਈ ਚਾਰੀਦਾ ਹੈ ਅਤੇ	ੇ ਇਸ ਦੁਆਰਾ ਖਾਤੇ 'ਤੇ ਕਿਸੇ ਵੀ ਦਾਅਵੇ, <del>ਹ</del>	ਦੇਛਦਾਰੀ, ਖ਼ਰਚਾ, ਮੰਗ, ਕਾਰਵਾਈ ਤੋ
ਪੀਆਨਬੀ ਮੈਟਲਾਈਫ਼ ਜਾਂ ਪੀਐਨਬੀ ਮੈਟਲਾਈ:	ਡ ਦੇ ਵਿਰੁੱਧ ਕਿਸੇ ਦੁਆਰਾ ਵੀ ਕੀਤ <u>ੰ</u>	lਆਂ ਕਾਰਵਾਈਆਂ, ਕਾਨੂੰਨ <u>ੀ</u>	l, ਸਰਕਾਰੀ ਜਾਂ ਰੈਗੂਲੇਟਰੀ ਸੰਸਥ	ਭਾ ਨੂੰ ਸ਼ਾਮਲ ਕਰਦੇ ਹੋਏ, ਇਸ ਦਾ ਬਚਾਅ ਅਤ <mark>ੇ</mark>	ਤੇ ਹਾਨੀਰਰਿਤ ਰੱਖਾਂਗਾ/ਰੱਖਾਂਗੀ/ਰੱਖਾਂਗੇ,
ਪੀਐਨਬੀ ਮੋਟਲਾਈਫ਼ ਦੇ ਖਾਤੇ 'ਤੇ ਇਸ ਪਾਲਿਸ	ਮੀ/ਇਨ੍ਹਾਂ ਪਾਲਿਸੀਆਂ ਲਈ ਪ੍ਰਾਪਤ <sup>;</sup>	ਹੋਣ ਵਾਲੀਆਂ ਭਵਿੱਖੀ ਬੇਨ	ਤੀਆਂ ਲਈ ਦਸਖ਼ਤ ਹੇਠਾਂ ਸ਼ਾਮ	ਲ ਕੀਤੇ ਗਏ ਹਨ:	
Signatur	e (Old) as per PNB MetLife rec	ords		Signature (New)	
=	ਲਾਈਫ਼ ਦੇ ਰਿਕਾਰਡਾਂ ਅਨੁਸਾਰ ਦਸਖ਼ਤ			ਦਸਖ਼ਤ (ਨਿੱ)	
an noan ne	3 010 0 104 00 1101 0 01140	(400)		erias (10)	
To be filled in case of Bank Attestation: (I	hereby confirm that the above	e signature has heen ve	orified by me and is matchin	ng as ner our hank)	
ਬੈਂਕ ਤਸਦੀਕੀਕਰਨ ਦੇ ਮਾਮਲੇ ਵਿੱਚ ਭਰਿਆ ਜਾਵੇ: (ਮੈਂ		-			Bank Employee
Name of the Bank:	= =	=	=	= '	Signature and Bank Seal
ਬੈਂਕ ਦਾ ਨਾਮ:					ਬੈਂਕ ਕਰਮਚਾਰੀ ਦੇ ਦਸਖ਼ਤ ਅਤੇ
Bank Account No:					ਬੈਂਕ ਦੀ ਮੋਹਰ
ਬੈਂਕ ਖਾਤਾ ਨੰ:					
<b>Note:</b> A Copy of any of the following docu printed signatures. Policyholder Walk-in is					- , ,
records	mandatory for Signature Char	ige. Original Folicy Do	tument is to be presented i	by the Folicyholder if old signature doe	s not maten with FNB Metrije
<b>ਨੈਟ</b> : ਅੱਗੇ /ਦੱਤੇ ਦਸਤਾਵੇਜ਼ਾਂ ਵਿੱਚੋਂ ਕਿਸੇ  ਕਾਪੀ ਨੂੰ ਫੋਟੋ	ਪਛਾਣ ਸਬੂਤ ਦੇ ਰੂਪ /ਵੈੱਚ ਸ਼ਵੀਕਾਰ ੨	ਕੀਤਾ ਜਾਵੇਗਾ ਅਤੇ ਨਵ ਹਸਤ	ਾਖ਼ਰ ਨੂੰ ਪੰਜੀਕਿਰਤ ਕੀਤਾ ਜਾਈ ਲ	ਾਜ਼ਮੀ ਹੀ ਪਾਲਿਸੀ ਦਸਖ਼ਤ ਬਦਲਣ ਲਈ ਆਲਕ	ਦਾ ਆਉਣਾ ਜ਼ਰੂਕੀ ਹੈ/ ਪਾਲਿਸੀ ਮਾਲਕ
ਦੁਆਰਾ ਨਲ ਪਾਲਿਸੀ ਦਸਤਾਵੇਜ਼ ਪੇਸ਼ ਕੀਤਾ ਜਾਣਾ ਚਾਰ	ਹਿੰਦਾ ਹੈ ਜੌਕਰ ਮਰਾਣ ਦਸਖ਼ਤ ਮੀਐਨਬੀ	ੀ ਮੌਟਲਾਈਫ਼ /ਓਕਾਰਡਾਂ ਨਾਲ	ਮਲ ਨਹੀਂ ਖਾਂਦੇ ਮਲ ਨਹੀਂ ਖਾਂਦੇ		_
Driving License □	Passport	Pan Card	Any Govt. issue	d ID and signature proof	
ਡ੍ਰਾਇਵਿੰਗ ਲਾਇਸੇੰਸ □	ਪਾਸਪੋਰਿ 🗆	ਪੈਨ ਕਾਰਡ 🗖	ਸਰਕਾਰ ਦੁਆਰਾ ਜਾ	ਰੀ ਕੀਤਾ ਕੋਈ ਵੀ ਪਛਾਣ ਅਤੇ ਦਸਖ਼ਤ ਸਬੂਤ। 🗖	
			·		
	Sec	tion B: Change	in Policy Features		
	_	D. 3	renai e nanca		
	9	יט <b>ס.</b> עיואאו ו <i>פ</i> ּגּ	ਸ਼ਿਤਾਵਾਂ ਨੂੰ ਬਦਲਣਾ		
☐ Premium Frequency Change: Please tion	k as applicable: (V):				
□ <u>ਪ੍ਰੀਮੀਅਮ ਬਾਰਮਬਾਰਤਾ ਬਦਲਾਅ:</u> ਕਿਰਪਾ ਕਰਕੇ ਜਿ	≀ਵੇਂ ਵੀ ਲਾਗੂ ਹੋਵੇ ਟਿੱਕ ਕਰੋ: (√):				
From: Monthly ☐ Quar	terly Semi-Annual	Annual	To: Monthly	☐ Quarterly ☐ Semi-Ann	ual 🗆 Annual 🗖
<i>ਇਸ ਤੋਂ;</i> ਮਹੀਨਾਵਾਰੀ □ ਤਿਮਾਹੀ	□ ਅਰਧ-ਸਾਲਾਨਾ □	ਸਲਾਨਾ 🗖	ਇਸ ਵਿੱਚ: ਮਹੀਨਾਵਾਰੀ І	🗆 ਤਿਮਾਹੀ 🗖 ਅਰਧ-ਸਾਲਾਨਾ	□ ਸਲਾਨਾ □
Note: Any Change in Mode can be done 15	days prior to the Policy Appiya	rcani Voar Bromium Do	wmant Mada changa from l	awar ta high fraguency made is affecti	o from novt nalicy anniversary
Note: Any Change in Mode can be done 15					
<u>ਨੋਟ:</u> ਮੋਡ ਵਿੱਚ ਕੋਈ ਵੀ ਬਦਲਾਅ ਪਾਲਿਸੀ ਐਨੀਵਰਸਰ	<i>ੀ ਸਾਲ ਤੇ 15 ਦਿਨ ਪਹਿਲਾ ਕੀਤਾ ਜਾ</i> ਂ.	ਸਕਦਾ ਹੈ। ਪ੍ਰਾਮਾਅਮ ਭੁਗਤਾਨ	ਮਡ ਨੂ ਨਾਤਾ ਤ ਦੁ ਚ ਫ੍ਰਾਕੁਅਸਾ ਮ	ਡ ਵਿੱਚ ਤਬਦਾਲਾ ਅਗਲਾ ਨਾਤਾ ਦਾ ਵਰ੍ਹੀ ਤੋਂ ਪ੍ਰਭਾ	ਾਵਸ਼ਾਲਾ ਹ।
	nanged premium wherever app	Debit, the required Stalicable.		□ e needs to be attached. On effecting th	-
	·				
Change in Sum Assured/ Change in Pre				to Rs	-
ਕਲੂ ਬੀਮਤ ਰਕਮ ਕਿੱ ਚ ਬਦਲਾਅ/ਪੀ੍ਰ ਮੀਅਮ ਕਿੱ	′ <sub>ਚ ਬਦਲਾਅ:</sub> ਵਧਾਉਣਾ □	ਘਿਾਉਣਾ □ ਰੁ	•	ਤੋਂ ਰੁ	-
Note: Any Change in Sum Assured/Premio	ım can be done 15days prior to	the Policy Anniversary	y date. For increase in Sum ,	Assured, additional documents may be	called for. Please refer product
Terms and Conditions for applicability. <u>ਨੈਟ:</u> ਕੁੱਲ ਬੀਮਤ ਰਕਮ/ਪ੍ਰੀਮੀਅਮ ਵਿੱਚ ਕੋਈ ਵੀ ਬਚ ਨਿਯਮਾਂ ਅਤੇ ਸ਼ਰਤਾਂ ਨੂੰ ਵੇਖੋ।	ਾਲਾਅ ਪਾਲਿਸੀ ਐਨੀਵਰਸਰੀ ਸਾਲ ਤੋਂ	15 ਦਿਨ ਪਹਿਲਾਂ ਕੀਤਾ ਜਾ	ਸਕਦਾ ਹੈ। ਬੀਮਤ ਰਕਮ ਨੂੰ ਵਧਾਉ	ੈਣ ਲਈ, ਵਾਧੂ ਦਸਤਾਵੇਜ਼ ਮੰਗੇ ਜਾ ਸਕਦੇ ਹਨ। ਇ	ਕਰਪਾ ਕਰਕੇ ਯੋਗਤਾ ਲਈ ਉਤਪਾਦ ਦੇ
☐ Addition/Deletion of Riders: Add	ition Deletion D	Revised Sum A	ssured of the Rider (Only in	n case of Addition):	
⊔ <u>ਕਰਗਰਗਾਂ ਨੂੰ ਜੋੜਨਾ/ਹਟਾਉਣਾ:</u> ਜੋੜਨ □ <u>ਰਾਈਡਰਾਂ ਨੂੰ ਜੋੜਨਾ/ਹਟਾਉਣਾ:</u> ਜੋੜਨ			ssured ਹਾਂ ਜਾਂਦ ਨਾਰਦਾ (Only II ਈ ਸੁਧਾਰੀ ਰਕਮ (ਸਿਰਫ ਜੋੜਨ ਦੇ ਮ	•	
a delad g like//de ge.			- ,	·	10 1111
			Waiver of Premium Rider	Note: Please refer product Terms applicability.	and Conditions for
ਐਕਸੀਡੈਂਟਲ ਡੈੱਥ ਬੈਨੀਫਿਟ ਰਾਈਡਰ 🗖 ਰ੍ਰਿ	ਾਟੀਕਲ ਇੱਲਨੈਸ 🗖 ਡੈੱਥ ਂ	ਬੈਨੀਫਿਟ ਰਾਈਡਰ □ਾ	ਪ੍ਰੀਮੀਅਮ ਰਾਈਡਰ ਵਿੱਚ ਛੋਟ	ਧppiicubiiity. <b>□ ਨੋਟ:</b> ਕਿਰਪਾ ਕਰਕੇ ਯੋਗਤਾ ਲਈ ੳਤਪਾਦ	ਦੇ ਨਿਯਮਾਂ ਅਤੇ ਧਰਤਾਂ ਨੂੰ ਵੇਮੋ।
				<b>⊐</b> <u>เพา</u> เลกล. ลกล ลดเว. ผยเ ผิวส <sub>เ</sub> ล	C 10411 NO 400, 0 Edl
Cover Continuance during Premium Dis	scontinuation: Opt In	Opt Out 🗖			
🗖 ਪ੍ਰੀਮੀਅਮ ਬੰਦ ਹੋਣ ਦੇ ਦੌਰਾਨ ਕਵਰ ਜਾਰੀ ਰੱਖੋ:	ਚੋਣ ਕਰਨਾ	🛘 ਚੋਣ ਛੱਡਣਾ 🗖			
Note: Cover Continuance can be opted or	ıly if the Policy is in premium E	Discontinuation status.	During Cover continuance p	period, all charges as mentioned in the	Terms and conditions would be
deducted. Policy may be foreclosed as pe	r the foreclosure conditions me	entioned in the T&C.			
<u>ਨੋਟ:</u> ਕਵਰ ਜਾਰੀ ਰੱਖਣ ਦੀ ਤਾਂ ਹੀ ਚੋਣ ਕੀਤੀ ਜਾ ਸ	ਕਦੀ ਹੈ ਜੇਕਰ ਪਾਲਿਸੀ ਪ੍ਰੀਮੀਅਮ ਅਹਿ	ਨਯਮਿਤਤਾ ਸਥਿਤੀ ਵਿੱਚ ਹੈ।	ਵਰ ਰੱਖਣ ਦੀ ਮਿਆਦ ਦੇ ਦੌਰਾਨ,	ਨਿਯਮ ਅਤੇ ਵਿੱਚ ਜ਼ਿਕਰ ਕੀਤੇ ਸਭ ਖਰਚੇ ਵਸੂਲੇ	ਜਾਣਗੇ। ਨੂੰ ਨਿਯਮ ਅਤੇ ਵਿੱਚ ਜ਼ਿਰ ਕੀਤੇ
ਫੋਰਕਲੋਜ਼ਰ ਦੀਆਂ ਦੇ ਮੁਤਾਬਕ ਪਹਿਲਾਂ ਬੰਦ ਕੀਤਾ ਜਾ	ਸਕਦਾ ਹੈ।				
□ <u>Change in Non-Forfeiture Option:</u> □ ਜ਼ਬਤ ਨਾ ਕਰਨ ਵਾਲੇ ਵਿਕਲਪ ਵਿੱਚ ਤਬਦੀਲੀ:	Automatic Premium Loan (/ ਆਟੋਮੈਟਿਕ ਪ੍ਰੀਮੀਅਮ ਲੋਨ (ਏਪੀਐਲ		· —	ase refer product Terms and Condition: ਾ ਕਰਕੇ ਯੋਗਤਾ ਲਈ ਉਤਪਾਦ ਦੇ ਨਿਯਮਾਂ ਅਤੇ ਸ਼ਰ	
Death Benefit Option Change: I wish to	change the death benefit opt	ion of my mentioned p	roduct: Met Smart	☐ Met Ultimate ☐	
□ <b>ਮੌਤ ਲਾਭ ਕਿਕਲਪ ਬਦਲਣਾ:</b> ਮੈਂ ਮੇਰੇ ਜ਼ਿਕਰ ਕੀਤੇ ਓ	-		ਮੈਟ ਸਮਾਰਟ [		
		20.0.			

	Option A		Option A		
	ਵਿਕਲਪ A Option B		ਵਿਕਲਪ A Option B		
	ਵਿਕਲਪ В		ਵਿਕਲਪ B		
Daid un 0 f	Revival Request (applicable for New ULIP	nolicies issued nost 2012 where custom	ner has naid premium for E years)		
·	ਤੇ ਮੁੜ ਸੁਰਜੀਤੀ ਬੇਨਤੀ (2013 ਤੋਂ ਬਾਅਦ ਜਾਰੀ ਕੀਤੀ				
Option upor	n paying 5 years in New ULIP policy:	☐ Opt for 2 years Revival perio	d Opt for reduced paid up		
ਨਵੀਂ ULIP ਨੀ	ੀਤੀ ਵਿੱਚ 5 ਸਾਲ ਭੁਗਤਾਨ ਕਰਨ ਤੇ ਵਿਕਲਪ:	□ 2 ਸਾਲਾਂ ਦੀ ਬੇਦਾਰੀ ਅਵਧੀ ਲਈ ਚੋ	ਣ ਕਰੋ	Ì	
	est to be submitted 10 days prior to the di				
<u>ਨੋਟ:</u> (ਫੰਡ ਬੰਦ ਸ	ਕਰਨ ਦੀ ਤਰੀਕ ਤੋਂ 10 ਦਿਨ ਪਹਿਲਾਂ ਜਮ੍ਹਾਂ ਕਰਨ ਦੀ ਬ	ਨਤੀ)			
	tion (Product Name:	1			
□ <u>ਲਾਭ ਦਾ ਵਿਕਾ</u> Accrual of	- · · · · · · · · · · · · · · · · · · ·	) Opt in	☐ Opt out		
ਆਮਦਨੀ ਦਾ		□ ਚੁਣਨਾ	□ ਛੱਡਣਾ		
Payment o	f Income:	☐ Opt in	☐ Opt out		
ਆਮਦਨੀ ਦਾ	ਭੁਗਤਾਨ:	□ ਚੁਣਨਾ	□ ਛੱਡਣਾ		
read and unde conditions of t understand th as unsolicited <b>ਪਾਲਿਸੀਧਾਰਕ ਦੁ</b> ਅ ਦੁਆਰਾ ਜ਼ਰੂਰੀ ਘੋਸ਼ ਨੂੰ ਧਿਆਨ ਪੂਰਵਕ ਦੀ ਗਲਤ ਜਾਂ ਅਧੂ	erstood al the policy terms and conditions the policy and that I shall be solely respon at PNB MetLife will be communicating thr commercial calls/ e-mails and my request ਆਰਾ ਘੋਸ਼ਣਾ: ਇਸ ਪੱਤਰ ਦੇ ਨਾਲ ਨੱਥੀ ਕੀਤਾ ਘੋਸ਼ਣਾ ਪੱ ਜ਼ਣਾਵਾਂ ਅਤੇ ਪ੍ਰਮਾਣੀਕਰਨ ਦੇ ਰੂਪ ਵਿੱਚ ਸਮਝਿਆ ਜਾਵੇਰ ਪੜ੍ਹਿਆ ਅਤੇ ਸਮਝਿਆ ਹੈ। ਮੈਂ ਸਮਝਦਾ/ਦੀ ਅਤੇ ਸਵੀਕ	including those applicable to this requesible for all the consequences arising or ough telephone calls, SMS, or emails for can be rejected in case of non-contact a ਤਿਰ, ਇਕਰਾਰਨਾਮਾ ਅਤੇ ਪ੍ਰਮਾਣੀਕਰਨ, ਉੱਪਰ ਦਿੱਤੰ ਸਾ ਅਤੇ ਇਹ ਕਿ ਭਵਿੱਖ ਵਿੱਚ ਮੇਰੇ ਦੁਆਰਾ ਅਜਿਹਾ ਨਾਰ ਕਰਦਾ/ਦੀ ਹਾਂ ਕਿ ਮੇਰੀ ਬੇਨਤੀ ਪਾਲਿਸੀ ਸ਼ਰਤਾਂ ਅੱਜ ਸ਼ਚਦਾਂ/ਦੀ ਹਾਂ ਕਿ ਮੀਐਨਬੀ ਮੈਟਲਾਈਫ਼ ਲੈਣ-ਦੇਨ	। ਜ਼ਾਹਾਂ ਬੇਨਤੀ ਦੀ ਕਾਰਵਾਈ ਦੇ ਉਦੇਸ਼ ਲਈ ਪੀਐਨਬੀ ਮੈਟਲਾਣ ਹੀਂ ਕੀਤਾ ਜਾਵੇਗਾ। ਮੈਂ ਇੱਥੇ ਪੁਸ਼ਟੀ ਕਰਦਾ/ਦੀ ਹਾਂ ਕਿ ਮੈਂ ਇਸ ਹਤੇ ਨਿਯਮਾਂ ਦੇ ਅਨੁਸਾਰ ਪ੍ਰਕਿਰਿਆ ਵਿੱਚ ਜਾਵੇਗੀ ਅਤੇ ਮੈਂ ਇਸ ਝਾਂ, ਭੁਗਤਾਨ ਰਿਮਾਈਂਡਰਾਂ ਆਦਿ ਦੇ ਵੇਰਵਿਆਂ ਲਈ ਟੈਲੀਫੋਨ ਕ	all be processed in ncorrect or incom ninders, etc. and th ਈਫ਼ ਇੰਡੀਆ ਇੰਸ਼ੌਰੈਂਸ ਕ ਬੇਨਤੀ ਦੇ ਲਈ ਲਾਗੂ ਹੋ ਬੇਨਤੀ ਦੇ ਨਤੀਜਿਆਂ ਦੇ	accordance with the terms and plete details contained herein. I hat these shall not be construed ਸੰਪਨੀ ਲਿਮਟਿਡ ("ਪੀਐਨਬੀ ਮੈਟਲਾਈਫ਼") ਹੁਣ ਵਾਲੀਆਂ ਪਾਲਿਸੀ ਸ਼ਰਤਾਂ ਅਤੇ ਨਿਯਮਾਂ ਲਈ ਇਸ ਵਿੱਚ ਖਾਤੇ 'ਤੇ ਕਿਸੇ ਵੀ ਪ੍ਰਕਾਰ
	numb Impression of Policy Holder		Signature of Joint Life (Second Life)		
ਪਾਲਸਾ ਧਾਰਕ	ਦੇ ਦਸਤਖਤ / ਅੰਗੂਠੇ ਦੀ ਛਾਪ		ਸੰਯੁਕਤ ਜੀਵਨ ਦੇ ਦਸਤਖਤ (ਦੂਜਾ ਜੀਵਨ)		
ਬੀਮਿਤ ਵਿਅਕਤ		<u>Note:</u> Fo	(Required in case of Absolute/Conditional assi ਅਸਾਇਨੀ ਦੇ ਦਸਖ਼ਤ/ਅੰਗੂਠੇ ਦੇ ਨਿਸ਼ਾਨ (ਪਾਲਿਸੀ ਦੀ ਸੰਪੂਰਨ/ਕੰਡੀਸ਼ਨਲ ਅਸਾਈਨਮੈਂਟ ਦੇ ਮਾਮਲੇ ਹਿ r conditionally assigned policy, Request should ਦੇ ਤੌਰ 'ਤੇ ਅਸਾਈਨ ਕੀਤੀ ਪਾਲਿਸੀ ਲਈ, ਬੇਨਤੀ 'ਤੇ ਅਸਾਇ	ਵੱਚ) I be signed both b	y the Assignee & Assignor
contents of th filled up the co contents here <u>ਮਾਂ-ਬੋਲੀ ਵਿੱਚ ਘੋਸ਼</u> ਜਾਣਕਾਰੀ ਵਾਲੇ ਇ ਮੌਜੂਦਗੀ ਵਿੱਚ ਪੂਰੀ Name of Decla ਘੋਸ਼ਣਾਕਰਤਾ / ਗਰ	e document have been read over to the il ontents as per the applicant's instruction a of in my presence. <u>ਬਣਾ:</u> ਜੇਕਰ ਪਾਲਿਸੀਧਾਰਕ ਦੇ ਦਸਖ਼ਤ ਅੰਗੂਠੇ ਦੇ ਨਿਸ਼ਾ	literate/vernacular literate applicant wh is his scribe and the applicant has affixe ਨ( ਖੱਬੇ ਅੰਗੂਠੇ ਦਾ) ਦੇ ਰੂਪ ਜਾਂ ਮਾਤ ਭਾਸ਼ਾ ਵਿੱਚ ਹ ਾਣਦਾ ਹੈ ਅਤੇ **ਉਸਨੇ ਸਮੱਗਰੀ ਨੂੰ ਭਰਿਆ ਹੈ ਅਤੇ ਗ੍ਰਿਠੇ ਦਾ ਨਿਸ਼ਾਨ/ਸਥਾਨਕ ਭਾਸ਼ਾ ਵਿੱਚ ਦਸਖ਼ਤ ਕੀਤੇ 	Place:	d up the contents in vernacular afte । ਉਸ ਨੂੰ ਕੱਟੋ। ਦਸਤਾਵੇ ਉਸਦੇ ਲਿਖਾਰੀ ਵਜੋਂ ਸਮ Signature:	and affixed his signature/I have er completely understanding the ਜ਼ ਦੀਆਂ ਸਮੱਗਰੀਆਂ ਨੂੰ ਅਨਪੜ੍ਹ/ਭਾਸ਼ਾਈ
ਸਿਰਫ਼ ਸ਼ਾਖਾ ਵਰਤੋਂ	<u>ਤੋਂ ਲਈ:</u> ਸ਼ਾਖਾ ਸੇਵਾਵਾਂ ਦੁਆਰਾ ਭਰਿਆ ਜਾਣਾ ਚਾਹੀਦਾ	<b>ਹੈ - ਜ਼ਰੂਰੀ</b> <u>ਇਸ ਤੋਂ ਬੇਨਤੀ ਪ੍ਰਾਪਤ ਹੋਈ</u> : ਰ	ਾਹਕ 🗖 💮 ਗਾਹਕ ਪ੍ਰਤੀਨਿਧੀ 🗖	ਬੈਂਕ 🗖	ਕੋਰੀਅਰ 🗖
			Employee Signature: ਕਰਮਚਾਰੀ ਦੇ ਦਸਖ਼ਤ:		
	<u>ਮ ਪ੍ਰਾਪਤ ਕਾਤਾ ਗਿਆ:</u> ਕਰਮਚਾਗ ਦਾ ਨਾਮ: ived date at Branch: DD-MM-YYYY				Branch Stamp ਸ਼ਾਖਾ ਮੋਹਰ
•	ਾਪਤ ਹੋਣ ਦੀ ਮਿਤੀ: DD-MM-YYYY	·	ved Time at Branch: HH:MM ਾਪਤ ਹੋਣ ਦਾ ਸਮਾਂ: HH:MM		
	`		•		
			<del></del>	<b>}&lt;</b>	
		<u>Acknowleds</u>			
Received a re-	quest for	<u>ਮਨਜ਼ੂਰੀ</u> against Policy/Solutio	पत्रचा on No:	on Date: DD	)-MM-YYYY at HH·MM
ਲਈ ਇੱਕ ਬੇਨਤੀ		agamst Policy/Solution ਲਈ ਪਾਲਿਸੀ/ਹੱਲ ਨੰ.:			IM-YYYY 🕏 HH:MM
	Employee Code		Date and Time Stamp /		
	<u>ਤ ਕੀਤੀ ਗਈ:</u> ਕਰਮਚਾਰੀ ਕੋਡ	ਕਰਮਚਾਰੀ ਨਾਮ	ਕਮਤੀ ਅਤੇ ਸਮਾਂ ਸ਼ਾਖਾ ਦੀ ਮੋਹਰ,		Branch Stamp ਸ਼ਾਖਾ ਮੋਹਿ

Change from ਬਦਲਣ ਦਾ ਫਾਰਮ

Tick the option

ਵਿਕਲਪ ਤੇ ਟਿੱਕ ਕਰੋ

Option Type

ਵਿਕਲਪ ਕਿਸਮ

Version 2.6/Jul'23 Page 4 of 4 ਵਰਜਨ 2.6/ਜੁਲਾਇ'23 Change to ਇਸ ਵਿੱਚ ਬਦਲੋ

Tick the option

ਵਿਕਲਪ 'ਤੇ ਟਿੱਕ ਕਰੋ

Option Type

ਵਿਕਲਪ ਕਿਸਮ